



Ref: GSA: CS: 2023

Dated: 07.09.2023

BSE Limited, Phiroze Jeejeebhoy Towers, Dalal Street, Mumbai-400001

BSE Scrip Code: 513059

<u>Subject: Newspaper advertisements for conducting the 49th Annual General Meeting</u> <u>through VC (Video Conferencing) / OVAM (Other Audio-Visual Means)</u>

Dear Sir,

Please find enclosed the copies of newspaper advertisements published by the Company today, i.e. September 07, 2023 in "Business Standard" and "Desh Sewak" intimating the dispatch of Notice of the 49th Annual General Meeting of the Company shall be held on Saturday, the 30th Day of September, 2023 at 11:00 A.M. (IST) through Video Conferencing ('VC')/ Other Audio Visual Means ('OAVM').

This is for your information and records.

Thanking you, Yours faithfully, For G.S. AUTO INTERNATIONAL LIMITED

(Mani Saggi) Company Secretary & Compliance Officer Membership No: A51919 Encl.: As above

Over 30% UPI frauds in 3 states Meet rising demand:

Industry estimate identifies UP, Gujarat and West Bengal as worst hit; experts wary of deep fake ΙΜΑGING: ΔΙΔΥ ΜΟΗΔΝΤ

AJINKYA KAWALE & SHINE JACOB Mumbai/Chennai, 6 September

ast month, India achieved a historic milestone of 10 billion Un-✓ ified Payments Interface (UPI) transactions. But there is a flip side to it. The rise in UPI usage has meant an increasing incidence of frauds. According to an industry estimate, more than 30 per cent of UPI-related fraud cases originate from three states - Uttar Pradesh, Gujarat, and West Bengal.

Of the total reported digital payment frauds, close to 55 per cent were related to UPI, a Praxis report published in May revealed.

However, close to 50 per cent of the frauds consisted of a ticket size less than ₹10,000. About 48 per cent had a ticket size between ₹10,000 and ₹100,000 whereas those involving amounts over ₹100,000 represented 2 per cent of the overall UPI-related frauds, the report added.

Though official countrywide data is not available, an estimate by Bajaj Finserv last year indicates that on an average India sees 80,000 UPI frauds in a month. As a percentage their numbers may be small, but they are increasing.

Industry sources attest to a trend where fake applications falsely present themselves as authorised UPI users. Tricksters defraud individuals via an array of deceptive methods - phishing attacks, malware, spoofing UPI IDs, remote monitoring of devices, among other techniques. Experts also warn about the use of artificial intelligence (AI) and machine learning (ML) by these fraudsters in the near future.

According to sources, the National Payments Corporation of India (NPCI) has built a mechanism that tracks the system 24x7, with an average response time of 24 hours.

"...(there are) common attacks and scams using phishing, vishing, fraud-ulent QR codes, fake UPI apps, SIM swap fraud, UPI collect request scams, malware and spyware infecting the app," said Kumar Ritesh, founder and chief executive officer (CEO) at Cyfirma, an external threat landscape management platform.

"The problem with a phishing attack is that it (you) tend to give control of your system, password, processes to an outside process. It may result in a piece of software getting downloaded in your system that can access

GS



PAYING THE PRICE

▶ 55% of all Nearly 50% involved India sees reported digital ticket size less than 80,000 UPI payment frauds ₹10,000; 48% had a frauds in a ticket size of ₹10,000month, said an were related to 100,000; 2% involved estimate by UPI, said a Praxis report in ticket size over Bajaj Finserv last year ₹100,000, it added May

• Overall banking frauds dipped to ₹59,819 cr, from ₹30,252 cr in FY22

your phone number, passwords, account number, among other things. On other occasions, fraudulent apps are masked as legitimate apps, (and) they take your data and force your money out," said Pankit Desai, CEO and co-founder at Mumbai-based cybersecurity firm Sequretek.

Digital banking frauds doubled from 3,596 — fleecing ₹155 crore using cards and internet banking - in FY22 to 6,659 (₹276 crore) in FY23. Interestingly, overall banking frauds saw a dip in FY23 to ₹59,819 crore, from ₹30,252 crore in FY22, says a Reserve Bank of India (RBI) report.

With time, fraudsters may implement sophisticated strategies with technological advances such as deep fakes, AI/ML and facial recognition. Experts expect this is going to get only worse.

"In two years' time, social engineering and phishing attacks would primarily be using deep fakes. Today, defenders still have some ways of identifying a phishing email. With deep fake, the job will become far more difficult," Kumar said.

Cyber attacks like these tend to navigate around the safety parameters of the payment systems.

"UPI itself is very safe. The problem is not with UPI, but our systems. Are

No

the systems (mobile phones, among others) that I have connected my (UPI with) safe? There is a two-factor authentication (2FA) with a main password and OTP (to prevent frauds). (In the future), we will need some other mechanism that really validates that it is you who has carried out the transactions," Desai noted.

Users can prevent payment frauds y practising basic digital hygiene for UPI-based transactions

"Protect UPI PIN and never share your UPI PIN, OTP, or other sensitive information with anyone, even if they claim to be from a bank or UPI service provider. Enable 2FA on your UPI account for an additional layer of security. Regularly review your UPI transaction history to identify any unauthorised or suspicious activity," Kumar advised.

Individuals should also invest in security products such as a reliable anti-virus service which they pay for, avoid downloading malicious software, and set different passwords for different platforms. It is also pertinent for individuals to

identify frauds as soon as possible so that law enforcement agencies, financial institutions and regulatory bodies

can act on them fast. "If you notice a suspicious transac-

tion, it is important to report it as soon as possible. (With time), the trail of money goes from one account to another," Desai said.

Kumar pointed out that in some cases, if there is sufficient evidence, law enforcement agencies or banks may request freezing assets or accounts involved in the fraudulent transaction to prevent movement of funds. "Investigators may use digital forensic techniques to trace the fraudster's online activities. This can involve analysing IP addresses, email headers and other digital footprints for potential leads."

Moreover, payments service providers, operators and developers of apps can invest in cutting-edge technology to detect and prevent anomalies and adapt to new fraud techniques.

This is what we recommend: Set transaction limits for users based on their risk profile and transaction history. Implement additional authentication or approval processes for high-value transactions. Employ AI and ML algorithms to analyse transaction patterns and detect anomalies that may indicate fraud. Continuously monitor for both internal and external threats to identify vulnerabilities in the UPI system. Ensure that APIs (Application Programming Interfaces) used for UPI integration are secure and regularly updated to protect against vulnerabilities and data breaches. Invest in data encryption to protect sensitive user data," Kumar added.

The government has pushed for initiatives to better safeguard users against scams and frauds.

In its report, Praxis said bodies such as the Central Fraud Registry, Centralised KYC Registry, Central Payments Fraud Information Registry had been established to report information on data and fraud. Additionally, within three weeks from the date of detection of a fraud, banks are required to provide Fraud Monitoring Returns in all cases irrespective of the amount involved.

The RBI has just come up with third-party outsourcing guidelines after recent breaches to force this (fintech) ecosystem to invest in security, processes, data storage, and a bunch of other activities. But, considering the breadth and the depth of the fintechs, it is probably going to take some time for breachesto actually get fixed," Desai added.

More on business-standard.com

Power Min to states

SHREYA JAI

New Delhi, 6 September

The Union Ministry of Power has directed all states, their power distribution companies (discoms) and central and state generating companies (gencos) to meet the rising electricity demand that has crossed a record 241 gigawatts (Gw) last week

In a note circulated to all stake-

holders including state governments, The ministry has arrangements, and reservoir monitorthe ministry has asked them to take asked states to necessary steps to ensure supply to shift their agricultural load electricity consumers.

The ministry said that states were to solar hours not able to meet demand when it and fire up coal reached record levels during non-solar units that are not running at hours (peak sunlight hours).

"Overall, the demand not met durfull capacity ing non-solar hours crossed 10 Gw and

during August, the energy shortage was of the order of 700 million units (MUs). It is noticed that the bulk of the shortfall in meeting the demand has been in the non-solar hours when the shortfall ranged from 6-9 Gw. During solar hours, the demand was met. Even when the demand was 241 Gw, the shortfall was only 0.1 per cent," said the note.

soon, which had impacted hydro and wind power generation. With gas-based generation also on the lower side, the entire onus of electricity supply during non-solar hours was falling on coal, said the note.

The power ministry's eight-point note said it had taken several measures to meet increased power demand. These include coal import. maximising production in the captive coal

mines of gencos, additional gas ing for optimising hydro generation.

The ministry has further asked states to shift their agricultural load to solar hours and fire up coal units that are not running at full capacity. It has directed the states to import coal for such units. It has also asked them to offer on exchanges the power that they do not schedule under the power pur-

chase agreements. The ministry has also directed the states to expedite commissioning of new thermal, solar and wind units.

Business Standard had recently reported on the widening energy supply deficit in several states. While experts have pointed to a lack of necessary transmission infrastructure and paying capacity as the reason, the ministry's note has not addressed this point.

The note highlighted the sub-optimal mon-

Oyo's India CEO, Europe head quit ahead of IPO

ARYAMAN GUPTA New Delhi, 6 September

Hospitality major Oyo's India chief executive officer (CEO), Ankit Gupta, and the head of its Europe business, Mandar Vaidya, have resigned, the company said on Wednesday.

A spokesperson told Business Standard that the two had moved on from their roles six months ago, in March 2023.

During the same period, the initial public offering (IPO)-bound firm had rejigged its top management, reassigning Chief Operating Officer (COO) Abhinav Sinha as chief product and technology officer, while Chief Business Development Officer Anuj Tejpal was reappointed global chief merchant officer.

"We are proud of their achievements at Oyo and are thankful for their leadership. Both roles were already transitioned six months ago to Varun Jain, as COO India, and, Gautam Swaroop, as CEO OYO vacation homes, respectively," the spokesperson said.

Gupta had joined the SoftBank-backed firm in 2019, and had been the India CEO for about a year before his exit. He was previously the CEO of Oyo's franchise and frontier business. Vaidya, too, had joined Oyo's ranks in 2019 as CXO for South Asia and the Middle East, before taking the role of Europe head in April 2021. Both of them previously worked with management consulting firm McKinsey.

"It was a very cordial exit. Ankit resigned from his role to work on his own entrepreneurial venture. He will likely announce it in a few months from now," a person aware of the developments said requesting anonymity.

OYO refiled its draft red herring prospectus with the Securities and Exchange Board of India under the recently introduced pre-filing route in March. The issue size for the company's public listing was reduced by almost half to between \$400 billion and \$600 billion, which would be raised through a primary issuance to repay most of the firm's debt, Business Standard had reported earlier.



businesses as set out in the Notice of 49th AGM. In compliance with the above Circulars, the electronic copies of the Notice of the 49th AGM, and Annual Report for the financial year ended March 31, 2023 have been sent electronically on Wednesday, September 06, 2023 to all the shareholders, whose names appear in the register of members of the Company as on the close of business hours on Saturday, September 02, 2023 and whose email addresses are registered with the Company/Company's Registrar and Share Transfer Agent/Depository Participants. Physical copies of the aforesaid documents are not being sent to the shareholders in accordance with the aforesaid circulars. In terms of section 108 of the Companies Act, 2013 read with Rule 20 of Companies (Management and Administration) Rules, 2014, and Regulation 44 of the SEBI (Listing Obligations and Disclosure Requirements) Regulations 2015 ('SEBI Listing Regulations'), and other applicable laws, the Company is pleased to provide to its members, facility to exercise the right to vote by electronic means in respect to the businesses to be transacted at the AGM through remote e-voting facility before and during the AGM and the same will be provided by Central Depository Services (India) Limited ('CDSL'). The members are hereby informed that:

GS AUTO INTERNATIONAL LTD.

CIN: L34300PB1973PLC003301 GS ESTATE, GT ROAD, LUDHIANA-141010, PUNJAB (INDIA)

Phones: 0091-161-2511001-5 (5 Lines) Fax: 0091-161-2510885, Website: www.gsgroupin

NOTICE OF 49TH ANNUAL GENERAL MEETING AND

E-VOTING INFORMATION

Notice is hereby given that the 49th Annual General Meeting ('AGM') of the Company

is scheduled to be held on Saturday, September 30, 2023 at 11:00 A.M. IST through

VC/OAVM in compliance with the provisions of the Companies Act, 2013 and rules

framed there under, and the Securities and Exchange Board of India (Listing

Obligations and Disclosures Requirements) Regulations, 2015 read with Ministry o

Corporate Affairs ('MCA') circulars dated December 28, 2022, May 05, 2022, May

05, 2020, April 17, 2020, April 08, 2020 and SEBI Circular dated January 05, 2023

May 13, 2022, and May 12, 2020, and other applicable circulars, to transact the

report said

frauds shot to 3,596 (₹155 crore) in FY22 from 6,659 (₹276 crore) in FY23, an RBI

Digital banking

18

- 1. The remote e-voting period before the AGM shall commence from 09:00 a.m. IST on Wednesday, September 27, 2023, and shall end at 5:00 p.m. on Friday, September 29, 2023. The e-voting module shall be disabled by for voting thereafter
- 2. The members of the Company holding shares either in physical form or in dematerialization form as on the cut-off date i.e. Saturday, September 23, 2023 only shall be entitled to avail the facility of remote e-voting before and during the AGM
- 3. Any persons who acquires the shares and becomes the member of the Company after the dispatch of the Notice of the AGM and holding shares as of the cut-off date i.e. Saturday. September 23, 2023 needs to refer the instructions given in the Notice of the AGM which is available on the website of the Company at www.gsgroupindia.com regarding the login ID and password.
- The members who are holding the shares of the Company as on cut-off date and have not cast their votes by remote e-voting before the AGM can exercise their voting rights at the AGM through e-voting system. The manner of voting at the AGM has been provided in the Notice of the AGM.
- 5. A member may participate in the AGM even after exercising his right to vote through remote e-voting before the AGM, but shall not be allowed to vote again at the AGM.
- 6. Once the vote is cast by the member, the same shall not be allowed to be changed subsequently and cast again

The contact details to address the grievances connected with facility for voting by electronic means are:

Company Secretary	Central Depository	Skyline Financial Services
G S Auto International Limited	Services (India)	Private Limited
G.S. Estate, G.T. Road,	Limited	D-153 A, 1st Floor, Okhla
Ludhiana, Punjab-141010	www.evotingindia.com	Industrial Area, Phase-I,
(India)		New Delhi-110020
cs@gsgroupindia.com		admin@skylinerta.com

If you have any queries or issues regarding attending AGM & e-Voting from the CDSL e-Voting System, you can address such gueries to Mr. Rakesh Dalvi, Sr. Manager, (CDSL) Central Depository Services (India) Limited, A Wing, 25th Floor, Marathon Futurex, Mafatlal Mill Compounds, NM Joshi Marg, Lower Parel (East), Mumbai 400013 or send an email to helpdesk.evoting@cdslindia.com or call on 1800-225 533

- 7. The Annual Report alongwith the Notice of AGM is available on the Company's website www.gsgroupindia.com, on the website of CDSL at www.evotingindia.com and the Stock Exchange i.e. BSE Limited www.bseindia.com
- 8. Mr. Pritpal Singh Dua, Practising Company Secretary has been appointed by Board as Scrutinizer for conducting the e-voting in a fair and transparent manne

For G S Auto International Limited

Sd/-

	Mani Saggi
Place : Ludhiana	Company Secretary and Compliance Officer
Date : 07/09/2023	M. No. A51919



block should be a set of the set xchange Board of India ("SEBI").

Electronic dispatch of the copies of the Notice of AGM and Annual Report for the financial year ended on 11" March, 2023 have been completed on 05" September, 2023 to all the members, as on 25" August, 1023, whose email Ds are registered with the Company/Depository participant(s). The Notice and the Annual Reportwill also be available on the website of the Company <u>www.svendgaard.com</u> and on the website(s) of the stock exchanges i.e. BSE Limited (BSE) and National Stock Exchange of India (NSE) at www.bseindia.com and www.nseindia.com respectively and on website of the Registrar & TransferAgent of the mpanyAlankit Assignments Limited: <u>https://www.alankit.com/registrar-and-share-transfer-agent</u>. 1e documents referred in Notice of AGM or Annual Report shall be available electronically for inspectic members upon request to the Company, by emailing at cs@svendgaard.com.

The facility of casting the votes by the members at AGM ("e-voting") will be provided by Nationa The tracinly of casting the votes by the members at AGM (=+voting) will be provided by hatborn Securities Depository Limited (NSDL) and the detailed procedure for the same shall be provided in the Notice of the AGM. The remote e-voting period commences on Monday, 25th September 2023 (09:00 A.M.) and ends on Wednesday, 27th September, 2023 (05:00 P.M.). During this period, members of the Company, holding shares either in physical form or in dematerialized form, as on the cut-off date of 21th September, 2023, may cast their vote by remote e-voting or by e-voting at the time of AGM and a person who is not a Member as on the cut-off date should treat this Notice for information purposes only, Members participation through VC shall be counted for reack on on the neurorum under section 130 of the Ad articipating through VC shall be counted for reckoning the quorum under section 103 of the Act.

NDSL for a-voting, existing user ID and password can be used for casting vote;

again: c) the facility for voting through electronic mode shall be made available at the AGM: and d) a person whose name is recorded in the register of members or in the register of beneficial owners maintained by the depositories as on the cut-off date only shall be entitled to avail the facility of remote e-voting as well as voting at the AGM:

gistered with the Company (their respective Depository Participants, are requested to register their e-ail addresses at the earliest by submitting form **ISR-1** (available on the website of company. <u>tps://www.svendgaard.com/</u>) with supporting documents to the company.

case of any queries including issues and concerns related to remote e-voting and voting at AGM, you ay refer the Frequently Asked Questions (FAQs) for Members who need assistance before or during the AGM and e-voting user manual for Members available on the website <u>www.evoting.nsdl.com</u> under the "Downloads Section". You can also contact NSDL on toll free number 1800-1020-990 and 1800 22 44 30 or Ms. Pallavi Mhatre, Senior Manager, NSDL, at designated e-mail IDs: <u>evoting@nsdl.co.in</u>, who will dress the grievances related to electronic voting.

रेम मेहर DESH SEWAK

ਜਨਮਅਸ਼ਟਮੀ ਦਾ ਤਿਉਹਾਰ ਮਨਾਇਆ

ਜੀਤਾ ਸਿੰਘ ਨਾਰੇਗ/ਕੋਟ ਈਸੇ ਖਾਂ/6 ਸਤੰਬਰ : ਸੀ ਹੇਮਕੁੰਟ ਸੀਨੀਅਰ ਸੈਕੇਂਡਰੀ ਸਕੂਲ ਕੋਟ ਈਸੇ ਖਾਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ ਡੀ ਮੈਡਮ ਸ਼ੀਮਤੀ ਰਣਜੀਤ ਕੱਰ ਦੀ ਯੋਗ ਅਗਵਾਈ ਹੇਠ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ । ਸਵੇਰ ਦੀ ਵਿਸ਼ੇਸ਼ ਪਾਰਥਨਾ ਸਭਾ ਵਿੱਚ ਵਿਦਿਆਰਥੀਆਂ ਵਲੇਂ ਸੀ ਕ੍ਰਿਸ਼ਨ ਜੀ ਦੇ ਬਚਪਨ ਅਤੇ ਜੀਵਨ ਬਾਰੇ ਝਾਤ ਪਾਈ ਗਈ।ਨੰਨ੍ਹੇ-ਮੁੰਨ੍ਹੇ ਬੱਚੇ ਜਿਹੜੇ ਕਿ ਸੀ ਕ੍ਰਿਸ਼ਨ ਅਤੇ ਰਾਧਾ ਜੀ ਦੇ ਰੂਪ ਵਿੱਚ ਸਜੇ ਹੋਏ ਸਨ ਸਟੇਜ ਦਾ ਸ਼ਿੰਗਾਰ ਬਣੇ ਰਹੇ।

ਪਬਲਿਕ ਨੋਟਿਸ ਸਨਮੁਖ ਸੀ ਸੇਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਚ : ਰਿਹਾਇਸੀ ਸਾਈਟ ਨੇ 2084, r 15-ਸੀ, ਚੰਡੀਗੜ੍ਹ (ਆਰਪੀ ਪ ਦੇ 25 ਤੀਵਤੀ ਇਸੇ ਦੇ ਵਿਸ਼ਾ: ਰਿਹਾਇਸੀ ਸਾਈਟ ਨ 2084, ਸੈਕਟਰ 15-ਸੀ, ਚੰਡੀਗੜ੍ਹ (ਆਰਪੀ 5796) ਦੇ 75 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸੀ੍ਰੇਰਾਜ ਕਰਨ ਸਿੰਘ ਬੋਪਾਰਾਏ ਦੀ ਬਿਨਾ ਵਸੀਅਤ ਮੱਡ ਦੇ ਆਧਾਰ 'ਤੇ ਡਬਦੀਲ ਕਰਨ ਆਵੰਸੀ। 26 ਸਬੰਧੀ।

ਸ ਨੇ ਦੁੱਆਪਾਰ ਨੇ ਕੇਬਦਾਨ ਕਰਨ ਸੰਬੰਧੀ। ਅਸ ਸਨ ਸਧਰਨ ਤੇ ਸਾਰੇ ਸੰਬਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਕਰਨ ਸਿੰਘ ਬੋਪਾਰਾਏ ਗਿਹਾਇਸੀ ਸਾਈਟ ਨੇ 2084, ਸੈਕਟਰ 15-ਸੀ, ਚੰਡੀਗੜ੍ਹ ਦੇ 75 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਬੁਰਲੀਨ ਸਿੰਘ ਬੋਪਾਰਾਏ, ਤੁਪਿਵਰਪਾਲ ਕੋਰ ਬੇਪਾਰਾਏ ਨੇ ਦੱਸਿਆ ਹੈ ਕਿ ਸੀ ਰਾਜ ਕਰਨ ਸਿੰਘ ਬੋਪਾਰਾਏ ਦੀ ਮੇਂਤ ਨਿਪਤੇ 30/06/2023 ਨੂੰ ਹੋ ਚੁੱਕੀ ਹੈ ਅਤੇ ਉਨਾਂ ਨੇ ਦਸਿਆ ਹੈ ਕਿ ਮੈਂਟਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ :1. ਗੁਰਲੀਨ ਸਿੰਘ ਬੋਪਾਰਾਏ ਪੁੱਤਰ, 2. ਤੁਪਿਵਰਪਾਲ ਕੋਰ ਬੇਪਾਰਾਏ-ਪਤਨੀ ਸੀ ਰਾਜ ਕਰਨ ਸਿੰਘ ਬੋਪਾਰਾਏ ਦੀ ਮਲਕੀਅਤ ਰਿਹਾਇਸੀ ਸਾਈਟ ਨੇ 2084, ਸੈਕਟਰ 15-ਸੀ, ਚੰਡੀਗੜ੍ਹ ਦੇ 75 ਫੀਸਦੀ ਹਿਸੇ ਦੇ ਮਾਲਕਨਾ ਹੱਕ ਬਿਨਾ ਵਸੀਅਟ ਮੰਤ ਦੇ ਆਪਾਰ 'ਤੇ ਗੀਸਦੀ ਹਿਸੇ ਦੇ ਸਾਲਕਨਾ ਹੱਕ ਬਿਨਾ ਵਸੀਅਟ ਮੰਤ ਦੇ ਆਪਾਰ 'ਤੇ ਆਪਣੇ ਨਾਂ ਤਥਦੀਲ ਕਰਨ ਲੁਈ ਬੇਨਤੀ ਕੀਤੀ ਹੈ। ਜੇਖਰ ਕਿਸ ਕਿ ਵਿਆਪਣੇ ਨੇ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਡੋਬਦਲ ਕਰਨ ਲਈ ਬਨਤੀ ਕੀਤੀ ਹੈ। ਜੋਕਰ ਕਿਸੇ ਵਿਅੰਕਤੀ ਨੂੰ ਸਵਰਸ਼ਬਾਲੇ ਦੇ ਉਪਰ ਦੇ ਨੇ ਕਨੂੰਨੀ ਵਾਰਸ਼ਾਂਤੇ ਟਿਲਸਾਬ ਕਿਸੇ ਹੋ। ਵਾਰਸ਼ਬਾਰੇ ਜਦਵਾਗੀ ਹੈ ਡਾਂਉਹ ਅਸਟੇਟ ਅਫ਼ਸਲ, ਯੂਟੀ, ਚੇਡੀਗੜ ਨੂੰ ਗੰਨ ਸ਼ਹਿਤ ਕਤੇ। ਜੇਕਰ ਕਿਸੇ ਵਿਅਕਤੀ ਨੂੰ ਉਪਰੇਸ਼ਤ ਸਾਇਟਾ ਦਾ ਇਤਕਾਲ ਉਪਰੋਕਤ ਬਿਨੇਕਾਰਾਂ ਦੇ ਪੇਖ ਵਿਚ ਕੀਤੇ ਜਾਣ 'ਚ ਇਤਗਜ਼ ਹੈ ਡਾਂਉਹ ਆਪਣਾ ਇਤਗਾਜ ਨਿਸ਼ਤੀ ਤੌਰ 'ਤੇ ਮੋਜਿਸਟੇਟ ਨਿਰੀ ਤੇ ਡਾਈਦੇ ਹਸ਼ਫ਼ਨਾਮੇ ਦੇ ਨਾਲ। ਨਿਨਾ ਹਸਤਾਈ ਦੇ ਦਫ਼ਤਰ ਨਗੱਡ ਤਸਦੀਕ ਹਸ਼ਰਨਾਦ ਨਿਸਾ) ਨਿਮਨੇ ਹਸਤਾਖਗੇ ਦੱਦ ਛੱਡ ਏਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਹੀ ਤੋਂ 30 ਦਿਨਾਂਦੇ ਅੰਦਰ ਭੇਜ ਸਕਦ ਏਸ ਨੇਟਿਸ ਦੇ ਪ੍ਰਕਾਸ਼ਨ ਦੀ ਉਪਰੋਕਤ ਸਾਇਦਾਦ ਦੇ ਦਰਸਾਏ ਹਿੱਸੇ ਦ ਏਟਕਾਲ ਇਸ ਅਨੁਸਾਰ ਉਪਰੋਕਤ ਸਾਤਪਾਤਰੀਆਂ ਦਾ ਨਾਮ ਕਰਨ ਦ ਏਂਦਰਜ ਕਰ ਦਿੱਤਾਂ ਜਾਵੇਗਾ ਅਤੇ ਇਸ ਉਪਰੋਤ ਕਿਸੇ ਦਾਅਵੇ ਹੋ ਨਿਆਂ ਨਹੀਂ ਜਾਵੇਗਾ। ਸ਼੍ਰੀ ਸ਼ੇਯੂਮ ਗੁਰੁਗੂ, ਐਚਸੀਐਂਸ, ਅਸਿਸਟੇਟ ਆਸਟੇਟ ਆਇਸਟੇਟ

រ੍ਰੀ ਸੇਯਮ ਗਰਗ, ਐਚਸੀਅੋਸ, ਅਸਸਟਟ ਯਮਦਦ ਅਾਦਦ ਯੂ∵ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦ ਵਰਤੋਂ ਕਰਦੇ ਹੋਏ

ਬਾਅਦਾਨਤ ਡਾ. ਸ਼ੰਜੀਵ ਕੁਮਾਰ, ਪੀ.ਸੀ.ਐਸ.ਕੁਨੈਕਟਰ ਸਬ ਡਵੀਜ਼ਨ ਕਮ ਉਪ ਮੰਡਨ ਮੈਜਿਸਟਰੇਟ, ਰਾਜਪੁਰਾ

ਭਵੀਜਨ ਕਮ ਉਪ ਮੰਡਨ ਮੈਸਿਸਟਰੇਟ, ਰਾਜਪੁਰਾ (ਅਪੀਨ ਇਤਕਾਨ ਨੇਬਰ 11861, ਪਿੰਡ ਨੀਨਪੁਰ) ਗੁਰਮੀਤ ਕੌਰ ਪੁੰਡਰੀ ਸੋਰੰਖ ਸਿੰਘ ਪੁੰਤਰ ਗੋਪਾਲ ਸਿੰਘ ਵਾਸੀ ਰਾਹੋਂ, ਮੁਹੇਲਾ ਸਰਹੇਦੀਆਂ ਤਹਿੰ ਵਾ ਜ਼ਿਲ੍ਹਾ ਨਵਾਂ ਸ਼ਹਿਰ ਹਾਲ ਵਾਸੀ ਮਕਾਨ ਨੇ 1.2, ਰੇਵਾਂ ਨਿਯਾਜ ਤੌਰ, ਸੰਭਰਾਂ, ਜੀ ਟੇ 0.60.5, ਯੂ ਨੀਸ ਟੇ: (ਪਾਸਪੋਰਟ ਨੇ 60.288.00/5) ਰਾਹੀਂ ਮੁਖਤਿਆਰ ਖਾਸ ਕੁਲਜੀਰ ਸਿੰਘ ਰਾਹਰੇ ਪੁੰਡਰ ਦਿਲਾਵਰ ਸਿੰਘ ਵਾਸੀ ਮ.ਨੇ: 726 ਗੁਰੂ ਨਾਨਕਪੁਰਾ ਵਾਡਰ ਨੇ. 2.4 ਵਾਜਪੁਰਾ, ਡੀਰਸੀਨ ਰਾਜਪੁਰਾ ਖੇਵਟਾਰ ਪਿੰਡ ਨੀਸਪੁਰ ਡੀਹਸੀਲ, ਰਾਜਪੁਰਾ, ਵਿਸ਼ਾ, ਪਰਿਆਲਾ।ਆਪੀਨਕਰਤਾ

ਖਨਾਸ ਮਲਕੀਤ ਸਿੰਘ ਪੁੱਤਰ ਆਸਾ ਸਿੰਘ ਵਾਸੀ ਮਕਾਨ ਨੇ: 17, ਗੁਰੂ ਅਰਜ ਦੇਵ ਕਲੋਨੀ, ਤਹਿਸੀਲ ਰਾਜਪੁਰਾ, ਜਿਲ੍ਹਾ ਪਟਿਆਲਾ ਵਗੇਗਾ।

ਇਸ਼ਟਿਹਾਰ ਨੋਟਿਸ

ਇਸਤਿਹਾਰ ਨੋਟਿਸ ਸੋਪਾਦਕ ਦੋਸ਼ ਸੇਵਕ ਸੋਨਨ ਨੇ/200 ਪੇਗੀ ਨਿੰਗੋ : 1.9.2023 ਉਪੰਕਤ ਅਨੁਵਾਨ ਕੇਸ ਇਸ ਅਦਾਲਤ ਵਿੱਚ ਨਿੰਡੀ 21-09-2023 ਨੂੰ ਸੁਣਵਾਈ ਲਈ ਲੱਗਾ ਹੋਇਆ ਹੈ। ਨੇਨਿੰਗ ਰਹੀ ਉਕਤ ਰਿਸਪੈਂਡਟਾ ਨੇ : 1) ਮਲਕੀਰ ਸਿੰਘ ਪੁੱਡਰ ਅਸਾ ਸਿੰਘ ਵਾਸੀ ਮਕਾਨ ਨੇ : 12, ਗੁਰ ਅਰਸਨ ਦੇ ਵ ਕਨਨੇ, ਤਿਹੀਸੀਨ ਰਾਮਪੁਰਾ, ਜਿਨ੍ਹਾ ਪਹਿਆਲਾ 2) ਹਰਨਾਬ ਸਿੰਘ ਪੁੱਡਰ ਕਰਮ ਸਿੰਘ ਵਾਸੀ ਮਕਾਨ ਨੇ : 12, ਗੁਰ ਅਰਸਨ ਦੇ ਵ ਕਨਨੇ, ਤਿਹੀਸੀਨ ਰਾਮਪੁਰਾ, ਜਿਨ੍ਹਾ ਪਹਿਆਲਾ 2) ਹਰਨਾਬ ਸਿੰਘ ਪੁੱਡਰ ਕਰਮ ਸਿੰਘ ਵਾਸੀ ਮਕਾਨ ਕੇ ਪੁੱਡਰੀ ਸੇਰੱਖ ਸਿੰਘ ਪੁੱਡਰ ਕਿਸਾ ਸਿੰਘ ਵਾਸੀ ਮਕਾਨ ਕੇ ਪੁੱਡਰੀ ਸੇਰੱਖ ਸਿੰਘ ਪੁੱਡਰ ਕਿਸਾ ਸਿੰਘ ਵਾਸੀ ਮਕਾਨ ਨੇ : 87 ਅਰਥਨ ਅਸਟੇਟ ਫੇਸ-1, ਪਟਿਆਲਾ (ਅਲੋਜਕ ਐਗਜੀਕਿਊਟਰ) ਕੇ ਗਿਆ ਹੈ ਕਿ ਡਿਸਪੋਰੇਂਨਾ ਦੀ ਦਿਡਲ ਯੋ ਅਦਾਨ ਡਰੀਕੇ ਨਾਲ ਨਹੀਂ ਹੋ ਸਕਦੀ। ਇਸ ਲਈ ਉਕਤ ਰਿਸਪੋਰੇਂਨਾ ਨੂੰ ਇਸ ਇਸਤਿਹਾਰ ਭਾਗੀ ਸੂਤਿਕ ਕੀਰਾ ਜਾਂਦਾ ਹੈ ਕਿ ਉਕਤ ਅਨੁਵਾਨ ਕੇਸ ਨਿਮਨ ਹਸਤਾਖ਼ਰ ਦੀ ਅਦਾਲਤ ਵਿੱਚ ਮਿੰਡੀ 21-09-2023 ਕੇ ਸਦੀ ਪਿਰਵਾਈ ਕੀਡੀ ਜਾਂਦੇ ਬਾਅਦ ਗੁਜਰਨੇ ਮਿਆਦ ਅਗਲੀ ਕਾਰਵਾਈ ਅਮਨ ਵਿਚ ਨਿਆਈ ਜਾਵੇਗੀ । ਅੱਜ ਇਹ ਇਸ਼ਤਿਹਾਰ ਮੌਰ ਵਰਡਖ਼ਤਾਂ ਅਤੇ ਮਿਹਰ ਅਦਾਲਤ ਨਾਲ ਜਾਰੀ ਕੀਡਾ। ਡਨੈਕਟਰ ਸਫ ਡਵੀਜਨ ਰੋਮ

ਉਪ ਮੰਡਲ ਮੈਜਿਸਟਰੇਟ

ਉਪ ਮੰਡਲ ਮੈਜਿਸਟਰੇਟ ਰਾਜਪੁਰ ਕਰਜਾ ਵਸੂਲੀ ਟ੍ਰਿਬਿਊਨਲ ਚੰਡੀਗੜ੍ਹ (ਡੀਆਰਟੀ-2)

ਪਹਿਲੀ ਮੰਜਿਲ, ਐਸਸੀਓ ਨੰ. 33-34-35, ਸੈਕਟਰ-17ਏ, ਚੰਡੀਗੜ੍ਹ (ਤੀਜੀ ਅਤੇ ਚੌਥੀ ਮੰਜਿਲ 'ਤੇ ਵੀ ਵਾਧੂ ਥਾਂ ਅਲਾਟ ਕੀਤੀ ਗਈ ਹੈ)

ਕੇਸ ਨੰ. ਓਏ/723/2019

ਐਕਟ ਦੀ ਧਾਰਾ 19 ਦੀ ਉਪ-ਧਾਰਾ (4) ਅਧੀਨ ਸੰਮਨ, ਜਿਸ ਨੂੰ ਕਰਜਾ ਵਸੂਲੀ ਟਿਬਿਊਨਲ (ਪ੍ਰਕਿਰਿਆ) ਨਿਯਮਾਂ, 1993 ਦੇ ਨਿਯਮ 5 ਦੇ ਉਪ-ਨਿਯਮ (2ਏ) ਦੇ ਨਾਲੋਂ ਪੜਿਆ ਜਾਵੇ ਏਕਸ. ਨੰ. 20188

ਆਂਧਰਾ ਬੈਂਕ ਬਨਾਮ ਮੈਸ.ਭਾਵੀ ਐਗਰੋ ਸਟਕਚਰਜ

1. ਮੈਸ. ਭਾਵੀ ਐਗਰੇ ਸਟਕਚਰਜ ਡੀ/ਡਬਲਯੁ/ਐਸ/ਓ ਸਰੀਤ ਮੁਰਗਈ ਮੈਸ .ਭਾਵੀ ਐਗਰੋ ਸਟਕਚਰਜ ਰਾਹੀ ਇਸ ਦੇ ਪਾਪਰਾਈਟਰ ਸਰੀਤ ਮੁਰਗਈ , ਗੇਦਾਮ ਖੇਤਰ ,ਨੇੜੇ

ਟਾਟਾ ਏਸ ਯੂਨੀਅਨ, ਪਿੰਡ ਭਬਾਤ, ਜੀਰਕਪੁਰ, ਜਿਲਾ ਐਸਏਐਸ ਨਗਰ ਮੋਹਾਲੀ, ਪੰਜਾਬ ਸਾਹਿਬਜਾਦਾ ਅਜੀਤ ਸਿੰਘ ਨਗਰ/ਮੋਹਾਲੀ/ਅਜੀਤਗੜ੍ਹ, ਪੰਜਾਬ 2. ਸ਼ੀ ਸਰੀਤ ਮੁਰਗਈ ਪ੍ਰਾਪਰਾਈਟਰ ਮੈਸ. ਭਾਵੀ ਐਗਰੇ ਸਟਕਚਰਜ ਵਾਸੀ ਮਕਾਨ ਨੰ 29,

ਯਮੁਨਾ ਇਨਕਲੇਵ ਜੀਰਕਪੁਰ, ਜਿਲਾ ਐਸਏਐਸ ਨਗਰ, ਮੋਹਾਲੀ, ਪੰਜਾਬ ਸੰਮਨ

ਜਦੋਂ ਕਿ , ਓਏ/723/2019 ਮਿਤੀ 01.09.2023 ਨੂੰ ਮਾਣਯੋਗ ਪਧਾਨਗੀ ਅਫਸਰ ਸਨਮੁਖ ਸੂਚੀਬੱਧ ਕੀਤਾ ਗਿਆ ਸੀ।

ਜਦੋਂ ਕਿ ਮਾਣਯੋਗ ਟ੍ਰਿਬਿਊਨਲ ਨੂੰ ਐਕਟ ਦੀ ਧਾਰਾ 19(4) ਅਧੀਨ ਉਕਤ ਅਰਜੀ (ਓ.ਏ. ਤੁਹਾਡੇ ਵਲੋਂ ਕਰਜਾ ਰੁਪਏ 11,56,784.69/- (ਅਰਜੀ ਸਮੇਤ ਦਸਤਾਵੇਜਾਂ ਦੀਆਂ ਕਾਪੀਆਂ ਆਦਿ ਦੇ ਨਾਲ, ਨੱਥੀ) ਦੀ ਵਸੂਲੀ ਲਈ ਤੁਹਾਨੂੰ ਸੰਮਨ/ਨੇਟਿਸ ਜਾਰੀ ਕੀਤਾ ਜਾਂਦਾ ਹੈ। ਐਕਟ ਦੀ ਧਾਰਾ 19 ਦੀ ਉਪ–ਧਾਰਾ (4) ਦੇ ਅਨੁਸਾਰ, ਤੁਹਾਨੂੰ ਬਚਾਅ ਪੱਖ ਨੂੰ ਹੇਠ ਲਿਖੇ ਅਨੁਸਾਰ

ਨਿਰਦੇਸ਼ ਦਿੱਤਾ ਜਾਂਦਾ ਹੈ :-(1) ਸੰਮਨ ਜਾਰੀ ਹੋਣ ਦੇ ਤੀਹ ਦਿਨਾਂ ਦੇ ਅੰਦਰ ਕਾਰਨ ਦਰਸ਼ਾਓ ਕਿ ਕਿਓ ਨਹੀਂ ਰਾਹਤ ਲਈ ਕੀਤੀ ਗਈ ਬੇਨਤੀ ਮੰਜੂਰ ਨਹੀਂ ਕੀਤੀ ਜਾਣੀ ਚਾਹੀਦੀ;

(2) ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਬਿਨੈਕਾਰ ਦੁਆਰਾ ਦਰਸਾਏ ਗਏ ਸੰਪਤੀਆਂ ਤੇਂ ਇਲਾਵਾ ਹੋਰ ਸੰਪਤੀਆਂ ਦੇ ਵੇਰਵਿਆਂ ਦਾ ਖ਼ਲਾਸ਼ਾ ਕਰਨਾ

(3) ਤੁਹਾਨੂੰ ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਦਰਸਾਈ ਸੁਰੱਖਿਅਤ ਸੰਪਤੀਆਂ ਜਾਂ ਅਜਿਹੀਆਂ ਹੋਰ ਸੰਪਤੀਆਂ ਅਤੇ ਸੰਪਤੀਆਂ ਜਿਨਾਂ ਦੀ ਕੁਰਕੀ ਲਈ ਅਰਜੀ ਦੀ ਸੁਣਵਾਈ ਅਤੇ ਨਿਪਟਾਰੇ ਲਈ ਲੰਬਿਤ ਹੈ, ਨਾਲ ਲੈਣ-ਦੇਣ ਜਾਂ ਨਿਪਟਾਉਣ ਤੇਂ ਵਰਜਿਆ ਜਾਂਦਾ ਹੈ; (4) ਤੁਸੀਂ` ਟ੍ਰਿਬਿਊਨਲ ਦੀ ਪੂਰਵ ਪ੍ਰਵਾਨਗੀ ਤੋਂ` ਬਿਨਾਂ ਅਜਿਹੀ ਕਿਸੀ ਜਾਇਦਾਦ ਜਿਸ 'ਤੇ ਸੁਰਖਿਅਤ ਇੰਟਰਸਟ ਬਣਦਾ ਹੈ ਜਾਂ ਹੋਰ ਜਾਇਦਾਦ ਜੋ ਅਸਲ ਅਰਜੀ ਦੇ ਲੜੀ ਨੰ 3ਏ ਤਹਿਤ ਦਰਸਾਈਆਂ ਗਈਆਂ ਹਨ ਨੂੰ ਵਿਕਰੀ, ਲੀਜ ਜਾਂ ਹੋਰ ਤਰੀਕੇ ਨਾਲ ਤਬਦੀਲ ਨਹੀਂ ਕਰ ਸਕਦੇ (5) ਤਸੀਂ ਕਾਰੇਬਾਰ ਦੇ ਆਮ ਕੋਰਸ ਵਿੱਚ ਸਰੱਖਿਅਤ ਸੰਪਤੀਆਂ ਜਾਂ ਹੋਰ ਸੰਪਤੀਆਂ ਦੀ ਵਿਕਰੀ ਦੁਆਰਾ ਪ੍ਰਾਪਤ ਹੋਈ ਆਮਦਨ ਲਈ ਜਵਾਬਦੇਹ ਹੋਵੇਗੇ ਅਤੇ ਅਜਿਹੀ ਵਿਕਰੀ ਦੀ ਕਮਾਈ ਨੂੰ ਵਿਤੀ ਸੰਸੰਥਾ ਜਿਸ ਦਾ ਅਜਿਹੀ ਜਾਇਦਾਦ 'ਤੇ ਸੁਰਖਿਅਤ ਦਿਲਚਸਪੀ ਹੈ ਦੇ ਬੈਂਕ ਦੇ ਦਰਸਾਏ ਖਾਤੇ ਵਿਖੇ ਜਮ੍ਹਾਂ ਕਰੋਗੇ। ਤੁਹਾਨੂੰ ਬਿਨੈਕਾਰ ਨੂੰ ਦਿੱਤੀ ਗਈ ਇੱਕ ਕਾਪੀ ਦੇ ਨਾਲ ਲਿਖਤੀ ਬਿਆਨ ਦਰਜ ਕਰਨ ਅਤੇ ਮਿਤੀ 22.12.2023 ਨੂੰ ਸਵੇਰੇ 10:30 ਵਜੇ ਰਜਿਸਟਰਾਰ ਸਨਮੁਖ ਪੇਸ ਹੋਣ ਲਈ ਵੀ ਕਿਹਾ ਜਾਂਦਾ ਹੈ। ਜਿਸ ਵਿੱਚ ਅਸਫ਼ੱਲ ਰਹਿਣ 'ਤੇ ਤੁਹਾਡੀ ਗੈਰਹਾਜਰੀ ਵਿੱਚ ਅਰਜੀ ਦੀ ਸੁਣਵਾਈ ਅਤੇ ਫੈਸਲਾ ਕੀਤਾਜਾਵੇਗਾ।

ਪਬਲਿਕ ਨੋਟਿਸ ਮਮ ਸੀ ਸ਼ਿਹਮ ਗਰਗ ਐਦਸੀ ਸਿਸਟੈਂਟ ਅਸਟੇਟ ਆਫਿਸਰ, ਯੂ.ਟੀ. ਡੀਗੜ . ਰਿਹਾਇਸੀ ਸਾਈਟ ਨੇ 60:



ਨਵਲਜੀਤ ਸਿੰਘ ਰਾਹੀਂ ਜੀਪੀਏ/ਐਸਪੀਏ ਅਮਰਦੀਪ ਸਿੰਘ, ਬਰਜਿੰਦਰ ਰਘ ਰਾਹੀਂ ਜੀਪੀਏ/ਐਸਪੀਏ ਅਮਰਦੀਪ ਸਿੰਘ ਨੇ ਦਸਿਆ ਹੈ ਕਿ ਸੰ ਆਤਮਜੀਤ ਸਿੰਘ ਦੀ ਮੌਤ ਮਿਤੀ 26/04/2021 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂਨੀ ਨਾਨ ਦਸਸਾਰ ਸ਼ਾਇਕ ਸਾਰਕ ਸਾਰਕ ਨੇ ਸਾਰ ਦੇ ਅਹੁਸਾਰ ਦਹੁਨ "ਰਸ ਹਨ : 1. ਬਰਜਿਵਰ ਸਿਘ-ਪੁੱਟਰ, 2. ਕਨਵਲਜੀਰ ਕੌਰ-ਪੂਰਨੀ ਣ, ਕਨਵਲਜੀਰ ਸਿਘ ਰਾਹੀਂ ਜੀਪੀਏ/ਐਸਪੀਏ ਅਮਰਦੀਪ ਸਿਘ ਨੇ ਸਵ ਸੀ ਆਤਮਜੀਰ ਲਿੰਘ ਦੀ ਮਸ਼ਕੀਅਤ ਰਿਹਾਇਸੀ ਸਾਈਟ ਨੇ 60.2, ਸੈਕਟਰ 20-ਏ, ਚੰਡੀਗੜ੍ਹ ਦੇ 25 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਕਿਨਾ ਦਸੀਅਤ ਮੇਂਡ ਦੇ ਆਧਾਰ ਨੇ ਆਪਣੇ ਨਾਂ ਤਬਦੀਨ ਕਰਨ ਲਈ ਬੋਨਤੀ ਕੀਤੀ ਹੈ। ਜੇ ਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਜਾਣਕਾਰੀ ਹੈ ਡਾਂ ਉਹ ਅਸਟੇਟ ਅਫ਼ਸਰ, ਯੂਟੀ, ਢੇਂਡੀਗੜ੍ਹ ਨੂੰ ਫੱਰਨ ਸੂਰਿਡ ਕਰੇ। ਜੇ ਕਰ ਕਿਸੇ ਵਿਅਕਤੀ ਨੂੰ ਉਪੰਥਰਡ ਸਾਇਦਾਦ ਦਾ ਇੰਡਕਾਲ ਉਪਰੇਕਤ ਬਿਨੇ ਕਾਰਾਂ ਦੇ ਪੇਖ ਵਿਚ ਕੀਤੇ ਜਾਣ 'ਚ ਇੰਡਕਾਲ ਉਪਰੇਕਤ ਕਿਨੇਕਾਰਾਂ ਦੇ ਪੇਖ ਵਿਚ ਕੀਤੇ ਜਾਣ 'ਚ ਇੰਡਕਾਲ ਉਪਰੇਕਤ ਕਿਨੇਕਾਰਾਂ ਦੇ ਪੇਖ ਵਿਚ ਕੀਤੇ ਜਾਣ 'ਚ ਇੰਡਕਾਲ ਉਪਰੇਕਤ ਕਿਨੇਕਾਰਾਂ ਦੇ ਪੇਖ ਵਿਚ ਕੀਤੇ ਜਾਣ 'ਚ ਇੰਡਕਾਲ ਉਪਰੇਕਤ ਕਿਨੇਕਾਰਾਂ ਦੇ ਪੇਖ ਵਿਚ ਕੀਤੇ ਜਾਣ 'ਚ ਇੰਡਕਾਲ ਉਪਰੇਕਤ ਕਿਨੇਕਾਰਾਂ ਦੇ ਪੇਖ ਵਿਚ ਕੀਤੇ ਜਾਣ 'ਚ ਇੰਡਕਾਲ ਉਪਰੇਕਤ ਕਿਨੇਕਾਰਾਂ ਨੇ ਇੰਡ ਦਿੱਤਕਾਲ ਦੀ ਮਿਤੀ ਟੈੱਡ 30 ਵਿਨਾਂ ਦੇ ਅੰਦਰ ਭੋਜ ਸ਼ਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੇਕਤ ਆਤਮਜੀਤ ਸਿੰਘ ਦੀ ਮਲਕੀਅਤ ਰਿਹਾਇਸੀ ਸਾਈਟ ਨੇ 60 ਦਨਾਦ ਅੰਦਰ ਭੂਸ ਸਕਦਾ ਹੋ ਗਿਆਹਾਨਾ ਪੈਣ ਡੇ ਦੁੱਖਕਰ ਸਾਇਦਾਦ ਦੇ ਦਰਸਾਓ ਹਿੰਨਾ ਦਾ ਟਿਕਰਾਲ ਇਸ ਅਨੁਸਾਰ ਉਪਰੇਕਰ ਸਤਪਾਰਰੀਆਂ ਦ ਨਾਮ ਕਰਨ ਦਾ ਇੰਟਰਾਸ ਕਰ ਦਿੱਤਾ ਜਾਵੇਗਾ। ਅਤੇ ਇਸ ਉਪਰੇਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸ਼੍ਰੀ ਸ਼ੇਧਮ ਗਰਗ, ਐਚਸ਼ੀਐਸ, ਅਸਿਸਟੇ 7 ਅਸਟੇਟ ਆਇਜ਼ਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਇਸ਼ਤਿਹਾਰਾਂ ਸੰਬਧੀ ਜ਼ਰੂਰੀ ਬੇਨਤੀ ਦੇ ਸ਼ੁਸ਼ੇ ਵਕ ਦੀ ਮੈਨੇ ਜਮੈਂਟ ਇਸ ਅਖ਼ਬਾਰ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂਦੀ ਪੁਸ਼ਟੀ ਕਰ ਲੈਣ।

ਕੇਸ ਨੇ .: ਓਏ/994/2023

ਪੰਚਕੌਲਾ-134112.ਹਰਿਆਣਾ

ਪੰਚਕੁੰਲਾ-134112,ਹਰਿਆਣਾ

ਪੰਚਕੁਲਾ–134112,ਹਰਿਆਣਾ

ਮਜੂਰ ਨਹੀਂ ਕੀਤੀ ਜਾਣੀ ਚਾਹੀਦੀ;

GS

INTERNATIONAL

ਨਜ਼ਰਸਾਨੀ ਲਈ ਕੀਤੀ ਜਾਵੇਗੀ।

ਸੰਪਤੀਆਂ ਦੇ ਵੇਰਵਿਆਂ ਦਾ ਖ਼ੁਲਾਸਾ ਕਰਨਾ;

ਲੀਜ ਜਾਂ ਹੋਰ ਤਰੀਕੇ ਨਾਲ ਤਬਦੀਲ ਨਹੀਂ ਕਰ ਸਕਦੇ।

ਗੈਰਹਾਜਰੀ ਵਿੱਚ ਅਰਜੀ ਦੀ ਸੁਣਵਾਈ ਅਤੇ ਫੈਸਲਾ ਕੀਤਾ ਜਾਵੇਗਾ।

ਮੇਰੇ ਹਸਤਾਖਰ ਅਤੇ ਇਸ ਟ੍ਰਿਬਿਊਨਲ ਦੀ ਮੋਹਰ ਹੇਠੂ ਮਿਤੀ 05.09.2023 ਨੂੰ ਜਾਰੀ।

ਵੱਲ

ਗਿਆ ਸੀ।

ਜਾਂਦਾ ਹੈ :-

ਪਹਿਲੀ ਮੈ

ਬਾ ਅਦਾਨਤ ਸ਼੍ਰੀ ਪਵਨ ਕੁਮਾਰ ਨਾਇਬ ਤਹਿਸ਼ੀਲਦਾਰ ਕਮ ਸਹਾਇਕ ਕੁਲੈਕਟਰ । ਹਰੀਕੇ ਜਿਨ੍ਹਾ ਤਰਨ ਤਾਰਨ। 1) ਤਕਸੀਮ ਕੇਸ ਹਰਦਿਆਲ ਸਿੰਘ ਪੁੱਤਰ ਗੁਰਮੁਖ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕਿਰਤੋਵਾਲ ਤਹਿ:ਪੱਟੀ ਜਿਲ੍ਹਾ ਤਰਨ ਪ੍ਰਾਹਨ ਵਾਸੀ - 2) ਗੁਰਮੀਡ ਕੇ ਪਠਣ ਨਾ ਠਾਹਨਦਾ ਸਾਲ੍ਹਾ ਡਹਾ ਤਾਰਨ ਵਾਸੀ - 2) ਗੁਰਮੀਡ ਕੇ ਰੱਪ ਟਨੀ ਹਰ ਦਿਆਲ ਸਿੰਘ ਪੁੱਟਰ ਗੁਰਮੁੱਖ ਸਿੰਘ ਵਾਸੀਆਨ ਕਿਰਟੋਵਾਲ ਕਲਾ ਤਹਿਸੀਲ ਪੱਟੀ ਜਿਲ੍ਹ ਤਰਨ ਤਾਰਨ. ਐਪਲੀਕੇਟ ਕੇਸ ਨੇਬਰ 18,17 ਆਫ 2023

ਬਨਾਮ । ਦਰਸਨ ਸਿੰਘ ਪੁੱਡਰ ਨਾਜਰ ਸਿੰਘ ਦਲੀਪ ਸਿੰਘ ਪੁੱਡਰ ਬੂਟਾ ਸਿੰਘ 1 ਦਰਮਨਾਸਿਘ ਪੁਰਰ ਨਾਮਚ ਸਿੰਘ ਦਨਮਾਸ ਘੁਰਰ ਦੂਵਾ ਸਿੰਘ 2 ਸੁਖਵਿਦ ਕੱਰ ਪੁੱਤਰੀ ਰੇਸ਼ਾਸਿਘ 3 ਨਰਿਵਰ ਕੱਰ ਵਿਧਾਦਾ 4 ਹਰਸਿਮਰਨਪੀਤ ਸਿੰਘ 3 ਸ਼ਰਨਪਾਲ ਕੱਰ 6 ਰਜਿੰਦਰਪਾਲ ਪੁੱਤਰਾਨ ਗੁਰਬਖਸ ਸਿੰਘ 7 ਸੋਜਨ ਸਿੰਘ ਪੁੱਤਰ ਨਾਸਰ ਸਿੰਘ 8 ਜਰਮਨਸੀਰ ਸਿੰਘ ਪੁੱਤਰ ਸਮਨ ਸਿੰਘ 9 ਅਮਰੀਜ਼ ਸਿੰਘ ਪੁੱਤਰ ਜੁਰਨਸੀਰ ਸਿੰਘ 1 ਸ ਰਬਜੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਆਨ ਵਿਰਰੋਵਾਲ ਕੁਨਾ ਤਿਹਾਸਿ ਨੇ ਸੀ ਜਿਹਾ ਤਰਨ ਟਾਰਨ 1 1 ਪੰਜਾਬ ਗੁਰਮਨੇਸੀ ਲਾਂ ਡਹਿਸੀਲ ਪੱਟੀ, ਜਿਲ੍ਹਾ ਡਰਨ ਡਾਰਨ 13 ਪੰਜਾਬ ਗਰਾਮੀਟ ਬੈਂਕ ਕਿਰਤੋਵਾਲ ਰਾਹੀਂ ਬਰਾਚ ਮੈਨੇਜਰ 14 ਚਮਕੱਰ ਸਿੰਘ ਪੁੱਤਰ ਹਰਦੇਵ ਸਿੰਘ 15 ਗੁਰਨਾਮ ਸਿੰਘ 16 ਕਸਮੀਰ ਸਿੰਘ 17 ਸੁਖਦੇਵ ਪਰਦਵਾਸਕ 15 ਗੁਰਨਾਸ਼ ਸਿੰਘ 16 ਚੰਮਸ਼ੇਸ਼ ਸਾਂਚ ਹੈ। ਸਿੰਘ ਪੁੱਤਰਾਨ ਸਿੰਘ ਸ਼ਾਖਾ ਸਿੰਘ 18 ਜੰਗੀਰ ਕੌਰ ਪੁੱਤਰੀ ਡਾਰਾ ਸਿੰਘ 19 ਕਸਮੀਰ ਕੌਰ ਵਿਧਵਾ ਗੁਰਮੇਸ਼ ਸਿੰਘ 20 ਬਲਕਾਰ ਸਿੰਘ 21 ਗੁਰਸੇਵਕ ਸਿੰਘ ਪੁੱਤਰਾਨ ਹਰਜੀਡ ਸਿੰਘ 22 ਸੁਰਿੰਦਰ ਕੌਰ ਵਿਧਵ ਜਸਵੰਡ ਸਿੰਘ 23 ਸੁਆਂਟਰ ਸਿੰਘ ਪੁੱਤਰ ਜਸਵੰਡ ਸਿੰਘ 24 ਕੁਲਵੇਡ ਸਿੰਘ ਪੁੱਤਰ ਮਿਲਖਾ ਸਿੰਘ 25 ਪਤਵੰਤ ਕੌਰ ਪਤਨੀ ਰਣਜੀਤ ਸਿੰਪ 26 ਪੀਡਮ ਕੱਰ ਪੱਡਰੀ ਚੈਂਚਲ ਸਿੰਘ 27 ਪਕਾਸ ਕੱਰ ਪਡਨੀ ਹਰ ਸਿੰਘ 28 ਨਿਰਮਲ ਸਿੰਘ 29 ਦਲਜੀਡ ਸਿੰਘ ਪੁੱਡਰਾਨ ਹਰਦੀਪ ਸਿੰਘ 30 ਜੋਡਪ੍ਰੀਡ ਕੋਰ ਪਡਨੀ ਮਿਥਨਜੀਡ ਸਿੰਘ 31 ਅਮਰਜੀਡ ਕੇਰ ਤਰ ਸਰਖੀਰ ਕਰ ਬਣਨ। ਸਕਰਸੀਰ ਸਿੰਘ 31 ਅਸਰਸੀਰ ਕਰ ਪਟਨੀ ਬਲਦਿਵਰ ਸਿੰਘ 32 ਕੁਲਵਿੰਦਰ ਕੱਰ ਪਟਨੀ ਹਵਿੰਦਰ ਸਿੰਘ 33 ਅਮਰ ਕੌਰ ਪਟਨੀ ਸੁਰਜੀਟ ਸਿੰਘ 34 ਅਮਨਦੀਪ ਕੌਰ ਪਟਨੀ ਪਰਵਿੰਦਰ ਸਿੰਘ ਵਾਸੀਆਨ ਪਿੰਡ ਰਿਰਟੋਵਾਲ ਕਲਾਂ ਇਸ ਅਦਾਲਟ ਵਿਚ ਹਰਦਿਆਲ ਸਿੰਘ ਅਤੇ ਗੁਰਮੀਤ ਕੌਰ ਪਤਨੀ ਹਰਦਿਆਲ ਸਿੰਪ ਪੁੱਤਰ ਗੁਰਮੁੱਖ ਸਿੰਘ ਵਾਸੀਆਨ ਕਿਰਤੋਵਾਲ ਤਹਿ:ਪੱਟੀ ਜਿਲ੍ਹਾ ਤਰਨ ਨੇ ਕੇਸ ਦਾਇਰ ਕਰਕੇ ਮੋਗ ਕੀਤੀ ਹੈ ਕਿ ਉਹਨਾਂ ਦੀ ਜ ਜਮੀਨ ਵਾਕਿਆ ਰਕਬਾ ਪਿੰਡ ਕਿਰਟੋਵਾਲ ਵਿਚ ਹੈ। 35 ਉਕ ਜਮਨਿ ਵਾਬਿਆ ਰਿਬਾ। ਪੇਡ ਕਿਰਟਵਾਨ ਵਿਚ ਹੈ। 35 ਉਹਰ ਕੀਨ ਨਾਲ ਸ਼ੱਖਟ ਜਮੇਨੇ ਉਵਨ ਰਿਲਿਆ ਧਿਰਾਨਲਾ ਸਭਾ ਹੋਣ ਕਾਰਨ ਲਹੀ ਤਰਾ ਲਾਬ ਨਹੀਂ ਮਿਨ ਰਿਹਾ, ਉਨ੍ਹਾਨੇ ਸਬੰਧਟ ਧਿਰਾ ਨੂੰ ਕਈ ਵਾਰ ਬੇਨਤੀ ਕੀਤੀ ਹੈ ਉਹ ਮਿਲ ਕੇ ਤਕਸੀਮ ਕਰ ਲੈਣ ਹਰ ਉਹ ਸਹਿਮਣ ਨਹੀਂ ਹੋਏ। ਜਿਸ ਕਾਰਨ ਉਨ੍ਹਾਨੇ ਦੁਨੇ ਜਮੇਨੇ ਦੀ ਤਕਸੀਮ ਕਰਵਾਉਣ ਲਈ ਕੇਸ਼ ਦਾਇਰ ਕਰਨਾ ਮਿਆ ਹੈ। (ੲ) ਐਪਲੀਕੇਟ ਧਿਰਾ ਵਲੋਂ ਕੇਸ ਦਾਇਰ ਕਰਨ ਉਪਰੇਤ ਧਿਰਾਂ ਨੂੰ ਸ਼ੋਮ

ਜਾਰੀ ਕੀਤੇ ਗਏ। ਪਰ ਕੁੱਝ ਧਿਰਾ ਮਿਲੀਆ ਨਹੀ ਜਾ ਸ਼ੇਮਨ ਲੈਣ ਤੋਂ ਇਨਕਾਰ ਕੀਤਾ ਹੈ। ਇਸ ਲਈ ਇਸ ਕੋਰਟ ਵਲੋਂ ਸਥੇਧਤ ਸਾਰੀਆਂ ਧਿਰ ਅਖਬਾਰ ਰਾਹੀ ਇੱਤਲਾਹ ਦੇਣ ਦਾ ਫੈਸਲਾ ਕੀਤਾ ਗਿਆ ਹੈ ਸਬੰਧ ਨੂੰ ਅਖਬਰ ਰਾਹ ਸਟਰਸ਼ਾਹ ਦਣ ਦਾ ਰਸਸ਼ਾਗ ਹਾ ਗਿਆ ਹੋ ਸਬਪਾ ਪਿਰਾਂ ਨੂੰ ਕੋਨ ਦਿਰ ਪੰਜ ਹੋਣ ਸ਼ਰਮ ਨਿਰੀ 1.5~0.5 ਦਿੱਤੀ ਸਾਦਾਂ ਸਬੰਧਰ ਧਿਰਾ 1.5~0~23 ਨੂੰ ਹੇਠ ਹਸਰਾਮਗਾ ਦੀ ਕੋਰਟ ਵਿੱਚ ਮੁਦਾ ਵੀ ਆਪਣੇ ਵਕੀਸ਼ ਸਾਹਿਬਨ ਆਇਰ ਰਾਹੀਂ ਪੇਸ਼ ਹੋ ਕੇ ਪਿਰਵਾਈ ਕਰ ਸਵਦੀਸ ਨਹਾਂ ਪਿਰਾ ਨਾ ਹੋਣ ਹੋ ਨਿਹ੍ਰਾਂ ਕੇਸਾ ਵਿਚ ਐਸ਼ਸ਼ਾ ਪਰ ਹੋ ਸ਼ਰਾਵਾਈ ਕ ਸ਼ਣੀ ਸਾਵੇਗੀ ਤੇ ਗਿਰ ਕਿਸੇ ਦਾ ਇੰਟਰਸ਼ਜ ਨਹੀਂ ਸੁਣਿਆ ਜਾਵੇਗਾ। ਨੋਟਿਸ ਹੇਠ ਲਿਖੇ ਹਸਤਾਖ਼ਰਾ ਦੇ ਦਸਤਖਤਾਂ ਵਾ ਮੋਹਰ ਨਾਲ ਜਾਰੀ ਕੀਤ ਗਿਆ ਹੈ। ਇਹ ਨੋਟਿਸ ਅਖਬਾਰ ਵਿੱਚ ਦਿੱਡਾ ਜਾਣਾ ਹੈ। ਸਹਾਇਕ ਕੁਲੈਕਟਰ ਦਰਜਾ 1 ਹਰੀਕੇ

ਕਰਜਾ ਵਸੂਲੀ ਟ੍ਰਿਬਿਊਨਲ ਚੰਡੀਗੜ੍ਹ (ਡੀਆਰਟੀ 2)

ਐਕਟ ਦੀ ਧਾਰਾ 19 ਦੀ ਉਪ-ਧਾਰਾ (4) ਜਿਸ ਨੂੰ ਕਰਜਾ ਵਸੂਲੀ ਟ੍ਰਿਬਿਊਨਲ (ਪ੍ਰਕਿਰਿਆ) ਨਿਯਮਾਂ, 1993 ਦੇ

ਨਿਯਮ 5 ਦੇ ਉਪ-ਨਿਯਮ (2ਏ) ਦੇ ਨਾਲ ਪੜਿਆ ਜਾਵੇ ਤਹਿਤ ਸੰਮਨ

ਮੈਂਸਰਜ ਬੀਬੀ ਪੌਲਟਰੀ ਲਿਮਟਿਡ, ਸੀਆਈਐਨ : U01222CH1996PLC017634 ਇਕ ਕੰਪਨੀ

ਕੰਪਨੀਜ ਐਕਟ 1956 ਤਹਿਤ ਇਨਕਾਰਪੋਰੇਟਿਡ ਰਾਹੀਂ ਇਸ ਦੇ ਡਾਇਰੈਕਟਰਜ. ਜਿਸ ਦਾ ਰਜਿ. ਦਫਤਰ ਪਤ

ਪੱਧਨੀਜ ਅੱਖਣੇ 1953 ਤਹਿਤ ਤਿਨੇਖ ਪੱਧਰਿੰਡ ਹੋ ਹੈ। ਸਾਰੇ ਦੱਸ ਦਿੱਖਣਾ ਦੱਸ ਦਿੱਤਾ ਦੱਸਿਨ ਦੱਸੀ ਸਿੱਖੇ ਕਿੱਠਾ ਹੈ। ਡਾਗਵਾਲਾ, ਬਰਵਾਲਾ, ਜਿਲਾ ਪੰਚਕੂਲਾ, ਹਰਿਆਣਾ–134201, ਪਲਵਲ, ਹਰਿਆਣਾ–134201 (2) ਸ਼ੀ ਆਦਰਸ਼ ਕੁਮਾਰੂ ਸਹਿਗਲ ਪੁੱਤਰ ਸ਼ੀ ਹੁਕਮ ਚੰਦ ਸਹਿਗਲ ਵਾਸੀ ਮਕਾਨ ਨੂੰ 1501, ਸੈਕਟਰ 21,

(3) ਸ਼੍ਰੀ ਦਿਨੇਸ਼ ਕੁਮਾਰ ਸਹਿਗਲ ਪੁੱਤਰ ਸ਼੍ਰੀ ਆਦਰਸ਼ ਕੁਮਾਰ ਸਹਿਗਲ ਵਾਸੀ ਮਕਾਨ ਨੂੰ 1501, ਸੈਕਟਰ 21

(4) ਸ਼ੀਮਤੀ ਮਧੂ ਸ਼ਹਿਗਲ ਪਤਨੀ ਸ਼੍ਰੀ ਆਦਰਸ਼ ਕੁਮਾਰ ਸ਼ਹਿਗਲ ਵਾਸੀ ਮਕਾਨ ਨੂੰ 1501, ਸੈਂਕਟਰ 21

ਸ਼ੰਮਨ

ਜਦੇਂ ਕਿ , ਓਏ/994/2023 ਮਿਤੀ 30.08.2023 ਨੂੰ ਮਾਣਯੋਗ ਪਧਾਨਗੀ ਅਫਸਰ ਸਨਮੁਖ ਸੂਚੀਬੱਧ ਕੀਤਾ

ਾਹਾਂਨਾ ਨੇ ਸੀ। ਜਦੋਂ ਕਿ ਮਾਣਯੋਗ ਟ੍ਰਿਬਿਊਨਲ ਨੂੰ ਐਕਟ ਦੀ ਧਾਰਾ 19(4) ਅਧੀਨ ਉਕਤ ਅਰਜੀ (ਓ.ਏ.) ਤੁਹਾਡੇ ਵਲੋਂ ਕਰਜਾ ਰੁਪਏ 2,46,89,242.69/- (ਅਰਜੀ ਸਮੇਤ ਦਸਤਾਵੇਜਾਂ ਦੀਆਂ ਕਾਪੀਆਂ ਆਦਿ ਦੇ ਨਾਲ, ਨੱਥੀ) ਦੀ ਵਸੂਲੀ ਲਈ ਤੁਹਾਨੂੰ ਸੰਮਨ/ਨੋਟਿਸ ਜਾਰੀ ਕੀਤਾ ਜਾਂਦਾ ਹੈ।

ਐਕਟ ਦੀ ਧਾਰਾ 19 ਦੀ ਉਪ–ਧਾਰਾ (4) ਦੇ ਅਨੁਸਾਰ, ਤੁਹਾਨੂੰ ਬਚਾਅ ਪੱਖ ਨੂੰ ਹੇਠ ਲਿਖੇ ਅਨੁਸਾਰ ਨਿਰਦੇਸ਼ ਦਿੱਤਾ

(1) ਸੰਮਨ ਜਾਰੀ ਹੋਣ ਦੇ ਤੀਹ ਦਿਨਾਂ ਦੇ ਅੰਦਰ ਕਾਰਨ ਦਰਸ਼ਾਓ ਕਿ ਕਿਓ ਨਹੀਂ ਰਾਹਤ ਲਈ ਕੀਤੀ ਗਈ ਬੇਨਤੀ

2) ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਬਿਨੈਕਾਰ ਦੁਆਰਾ ਦਰਸਾਏ ਗਏ ਸੰਪਤੀਆਂ ਤੋਂ ਇਲਾਵਾ ਹੋਰ

3) ਤੁਹਾਨੂੰ ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਦਰਸਾਈ ਸਰੱਖਿਅਤ ਸੰਪਤੀਆਂ ਜਾਂ ਅਜਿਹੀਆਂ ਹੋਰ

ਸੰਪਤੀਆਂ ਅਤੇ ਸੰਪਤੀਆਂ ਜਿਨਾਂ ਦੀ ਕੁਰਕੀ ਲਈ ਅਰਜੀ ਦੀ ਸੁਣਵਾਈ ਅਤੇ ਨਿਪਟਾਰੇ ਲਈ ਲੰਬਿਤ ਹੈ, ਨਾਲ

ਲੈਣ-ਦੇਣ ਜਾਂ ਨਿਪਟਾਉਣ ਤੋਂ ਵਰਜਿਆ ਜਾਂਦਾ ਹੈ; (4) ਤੁਸੀਂ ਟ੍ਰਿਬਿਊਨਲ ਦੀ ਪੁਰਵ ਪ੍ਰਵਾਨਗੀ ਤੋਂ ਬਿਨਾਂ ਅਜਿਹੀ ਕਿਸੀ ਜਾਇਦਾਦ ਜਿਸ 'ਤੇ ਸ਼ੁਰਖਿਅਤ ਇਟਰਸਟ

ਬਣਦਾ ਹੈ ਜਾਂ ਹੋਰ ਜਾਇਦਾਦ ਜੋ ਅੰਸਲ ਅਰਜੀ ਦੇ ਲੜੀ ਨੇ 3ਏ ਤਹਿਤ ਦਰਸਾਈਆਂ ਗਈਆਂ ਹਨ ਨੂੰ ਵਿਕਰੀ,

(5) ਤੁਸੀਂ ਕਾਰੋਬਾਰ ਦੇ ਆਮ ਕੋਰਸ ਵਿੱਚ ਸੁਰੱਖਿਅਤ ਸੰਪਤੀਆਂ ਜਾਂ ਹੋਰ ਸੰਪਤੀਆਂ ਦੀ ਵਿਕਰੀ ਦੁਆਰਾ ਪ੍ਰਾਪਤ

ਹੋਈ ਆਮਦਨ ਲਈ ਜਵਾਬਦੇਹ ਹੋਵੇਗੇ ਅਤੇ ਅਜਿਹੀ ਵਿਕਰੀ ਦੀ ਕਮਾਈ ਨੂੰ ਵਿਤੀ ਸੰਸਥਾ ਜਿਸ ਦਾ ਅਜਿਹੀ ਜਾਇਦਾਦ 'ਤੇ ਸੁਰਖਿਅਤ ਦਿਲਚਸਪੀ ਹੈ ਦੇ ਬੈਂਕ ਦੇ ਦਰਸਾਏ ਖਾਤੇ ਵਿਖੇ ਜਮ੍ਹਾਂ ਕਰੋਗੇ।

ਤੂਹਾਨੂੰ ਬਿਨੈਕਾਰ ਨੂੰ ਦਿੱਤੀ ਗਈ ਇੱਕ ਕਾਪੀ ਦੇ ਨਾਲ ਲਿਖਤੀ ਬਿਆਨ ਦਰਜ ਕਰਨ ਅਤੇ ਮਿਤੀ 10.01.2024

ਨੂੰ ਸਵੇਰੇ 10:30 ਵਜੇ ਰਜਿਸਟਰਾਰ ਸਨਮੁਖ ਪ੍ਰੇਸ ਹੁੰਣ ਲਈ ਵੀ ਕਿਹਾ ਜਾਂਦਾ ਹੈ।ਜਿਸ ਵਿੱਚ ਅਸਫਲ ਰਹਿਣ 'ਤੇ ਤੁਹਾਡੀ

ਸੰਮਨ ਜਾਰੀ ਕਰਨ ਵਾਲੇ ਅਧਿਕਾਰਤ ਅਧਿਕਾਰੀ ਦੇ ਦਸਤਖਤ

ਜੀ.ਐਸ. ਆਟੋ ਇਟਰਨੈਸ਼ਨਲ ਲਿਮਟਿਡ

ਸੀਆਈਐਨ : L34300PB1973PLC003301

ਜੀਐਸ ਅਸਟੇਟ, ਜੀਟੀ ਰੋਡ ਲੁਧਿਆਣਾ 141010 ਪੰਜਾਬ (ਇੰਡੀਆ)

ਫੋਨ: 0091-161-2511001-5 (5 ਲਾਈਨ)

ਫੈਕਸ: 0091-161-2510885, ਵੈੱਬਸਾਈਟ : www.gsgro

49ਵੀਂ ਸਾਲਾਨਾ ਜਨਰਲ ਮੀਟਿੰਗ ਲਈ ਈ-ਵੋਟਿੰਗ ਦੀ ਜਾਣਕਾਰੀ

ਕੈਪਨੀਜ਼ ਐਕਟ 2013 ਦੀਆਂ ਤਜਵੀਜਾਂ ਅਤੇ ਇਸ ਤਹਿਤ ਨਿਯਮਾਂ ਅਤੇ ਸਕਿਉਰਿਟੀਜ਼ ਐਂਡ

ਐਕਸਚੇਜ ਬੋਰਡ ਆਫ ਇੰਡੀਆ (ਲਿਸਟਿੰਗ ਓਬਲੀਗੈਸ਼ਨ ਐਂਡ ਡਿਸਕਲੋਜ਼ਰ ਰਿਕੌਵਾਇਰਮੈਂਟਸ)

ਰੈਗੁਲੇਸ਼ਨ 2015 ਜਿਸ ਨੂੰ ਕਾਰਪੋਰੇਟ ਮਾਮਲੇ ਮੰਤਰਾਲੇ (ਐਮਸੀਏ) ਦੁਆਰਾ ਜਾਰੀ ਸਰਕੁਲਰ ਮਿਤੀ

28 ਦਸੰਬਰ 2022, 5 ਮਈ 2022, 5 ਮਈ 2020, 17 ਅਪ੍ਰੈਲ 2020, 8 ਅਪ੍ਰੈਲ 2020

ਅਤੇ ਸੇਬੀ ਸਰਕੁਲਰ ਮਿਤੀ 5 ਜਨਵਰੀ 2023, 13 ਮਈ 2022 ਅਤੇ 12 ਮਈ 2020 ਅਤੇ

ਹੋਰ ਲਾਗੂ ਸਰਕੁਲਰਾਂ ਦੀ ਪਾਲਣਾ ਕਰਦੇ ਹੋਏ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ ਦੇ ਮੈਂਬਰਾਂ

ਦੀ 49ਵੀਂ ਸਾਲਾਨਾ ਜਨਰਲ ਮੀਟਿੰਗ (ਏਜੀਐਮ) ਸ਼ਨੀਵਾਰ, 30 ਸਤੰਬਰ 2023 ਨੂੰ ਸਵੇਰੇ

ਤੀ ਮੰਜਿਲ, ਐਸਸੀਓ ਨੰ. 33-34-35, ਸੈਕਟਰ-17ਏ, ਚੈਡੀਗੜ੍ਹ (ਤੀਜੀ ਅਤੇ ਚੋਥੀ ਮੰਜਿਲ 'ਤੇ ਹੋਰ ਜਗਹ ਵੀ ਅਲਾਟ ਹੈ)

ਐੱਚਡੀਐਫਸੀ ਬੈਂਕ ਬਨਾਮ ਮੈਸਰਜ ਬੀਬੀ ਪੌਲਟਰੀ ਲਿਮਟਿਡ

ਚੇਅਰਮੈਨ

ਫ਼ਾਰਮ ਨੈਬਰ 3

ਅੇਕਸ. ਨੰ: 20180

ਬਾਅਦ ਕਰਾ ਵਾ। ਟਤਰਾਜ ਯਾਬਰਾ ਸੰਸਾਹਤ ਨਹਾਂ ਹੋਵਨਾ ਸਹ ਅਗਲੀ ਕਾਰਵਾਈ ਹਸਬ ਜਾਬਤਾ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਨੋਟਿਸ ਅੱਜ ਮਿਤੀ <u>31.8.2023</u> ਨੂੰ ਮੇਰ ਸਤਖਤ/ਮੋਹਰ ਰਾਹੀਂ ਜਾਰੀ ਕੀਤਾ ਗਿਅ (ਵੇਖੋ ਰੈਗੂਲੇਸ਼ਨ-15(1)(ਏ)/16(3) ਸਹਾਇਕ ਕੁਲੈਕਟਰ ਦਰਜਾ ਦੂਜਾ, ਕਮ-ਤਹਿਸੀਲਦਾਰ, ਧੂਰੀ।

ਮਿਸਲ ਨੰਬਰ ਰਜਾਮਾ

04.08.2023 ਕੋਲਸੇੜੀ

53/T 04.08 2023 ਕੌਲਸੇੜੀ ਧੂਰੀ ਤਕਸੀਮ ਰੂਰਮੇਲ ਸਿੰਘ ਵਿਧਵਾ ਜੰਗੀਰ ਸਿੰਘ ਪੁੱਤਰ ਰੱਜਾ ਸਿੰਘ, ਪ੍ਰੇਤਮ

ਸੈਂਘ ਪੱਤਰ ਜੰਗੀਰ ਸਿੰਘ ਪੱਤਰ ਰੱਜਾ ਸਿੰਘ, ਗਰਦੇਵ ਸਿੰਘ ਪੇਂਤਰ

ਜੰਗੀਰ ਸਿੰਘ ਪੁੱਤਰ ਰੱਜਾ ਸਿੰਘ, ਨਰੰਜਨ ਸਿੰਘ ਪੱਤਰ ਜੰਗੀਰ ਸਿੰਘ

ਪੁੱਤਰ ਰੱਜਾ ਸਿੰਘ ਵਾਸੀਆਨ ਪਿੰਡ ਕੌਲਸੇੜੀ ਤਹਿ: ਧੁਰੀ ਜ਼ਿਲ੍ਹਾ

ਬਨਾਮ

ਨਹੂੰਦਾ। ਮੁਤਵਫੀ ਹਰਨਾਮ ਸਿੰਘ ਪੁੱਤਰ ਆਤਮਾ ਸਿੰਘ ਪੁੱਤਰ ਵਾਸੀਆਨ

ਪਿਛ ਕੌਲਸੇੜੀ ਤਹਿ: ਧੂਰੀ ਜ਼ਿਲ੍ਹਾ ਸੰਗਰਾ ਸਿੰਘ ਹੁੱਤਰ ਵਾਸਾਸਨ ਪਿਛ ਕੌਲਸੇੜੀ ਤਹਿ: ਧੂਰੀ ਜ਼ਿਲ੍ਹਾ ਸੰਗਰੂਰ ।ਦਰਖਾਸਤ ਬਾਬਤ ਕੀਤੇ ਜਾਣੇ ਦੁਰਸਤੀ ਗਿਰੁਦਵਾਰੀ ਖਾਤਾ ਨੇ: 213/296 ਖੁਸਰਾ ਨੇ

465/ਮਿੰਨ 3–0 (ਤਿੰਨ ਬਿੰਘ) ਵਾਕਾ ਰਕਬਾ ਪਿੰਡ ਕੌਲਸੇਤੀ ਫਸਲ

ਹੇ ਸਕਿਆ ਹੈ ਕਿ ਇਸ ਕੇਸ ਵਿੱਚ ਮਸਲ ਦੀ ਤਲਬੀ ਸਰਸੌਰੀ ਤਰੀਕੇ

ਨਾਲ ਨਹੀਂ ਹੋ ਰਹੀ। ਇਸ ਲਈ ਉਕਤ ਕੇਸ ਵਿੱਚ ਉੱਪਰ ਲਿਖੇ ਮਸੂਲਾਨ ਵਿਚੋਂ ਦਰਜ ਮਸੂਲਾਨ ਖ਼ੂਦ ਆਪ ਜਾਂ ਉਸ ਵੱਲੋਂ ਕੋਈ

ਸਾਇਦਾ ਪੈਰਵੀ ਕਰਨੀ ਚਾਹੁੰਦਾ ਹੈ ਜਾਂ ਮਸਲ ਦੀ ਮੌਤ ਹੋ ਚੱਕੀ ਹ

ਾਉਹਨਾਂ ਦੇ ਵਾਰਸਾਂ ਵੱਲੋਂ ਕੋਈ ਕੇਸ ਦੀ ਪ੍ਰਿਵੀ ਕਰਨੀ ਚਾਹੁੰਦਾ

। ਤਾਂ ਕੇਸ ਦੀ ਮਕੱਰਰ ਮਿਤੀ 22.9 2023 ਨੂੰ ਸਵੇਰੇ 10:00 ਵਜੋ

ਸਾਲਤਨ ਜਾਂ ਵਕਾਲਤਨ ਨਿਮਨਹਸਤਾਖ਼ਰ ਦੀ ਅਦਾਲ

ਵਿੱਚ ਮੇਰੇ ਰੂਬਰੂ ਪੇਸ਼ ਹੋ ਕੇ ਪੈਰਵੀ ਕਰ ਸਕਦੇ ਹਨ। ਇਸ ਮਿਤੀ ਤੋ

ਬਾਅਦ ਕੋਈ ਵੀ ਇਤਰਾਜ ਕਾਬਲ ਸਮਾਇਤ ਨਹੀਂ ਹੋਵੇਗਾ ਅੰ

ਹਾੜੀ 2020 ਤੋਂ ਤਾ ਹਾਲ।ਜਿਥੋਂ ਤੱਕ ਇਸ ਅਦਾਲਤ ਨੂੰ ਗਿ

ਨਗਰ ਨਿਗਮ, ਚੰਡੀਗੜ੍ਹ (ਲਾਇਸੈਸਿੰਗ ਬਾਂਚ) ਪਬਲਿਕ ਨੋਟਿਸ

ਆਮ ਜਨ ਸਧਾਰਨ ਨੂੰ ਇਹ ਜਾਣਕਾਰੀ ਦਿਤੀ ਗਈ ਸੀ ਕਿ ਸ਼੍ਰੀਮਤੀ ਸੁਦੇਸ਼ ਕੁਮਾਰੀ ਪਤਨੀ ਸਵ ਸ਼ੀ ਰਮੇਸ਼ ਕੁਮਾਰ ਨੇ ਆਪਣੇ ਪਤੀ ਦੀ ਬਿਨਾ ਵਸੀਅਤ ਮੌਤ ਦੇ ਅਧਾਰ 'ਤੇ ਸੈਂਡ ਨੈ. 15, ਰੇਹੜੀ ਮਾਰਕਿਟ ਸੈਂਕਟਰ 23-ਸੀ, ਚੰਡੀਗੜ੍ਹ ਦੀ ਤਬਦੀਲੀ ਲਈ ਬੇਨਤੀ ਕੀਤੀ ਸੀ। ਜੇਕਰ ਕਿਸੇ ਵਿਅਕਤੀ ਸਮੇਤ ਕਾਨੂਨੀ ਵਾਰਸਾਂ ਨੂੰ ਸ਼ੈਂਡ ਨੂੰ. 15 ਦੀ ਤਬਦੀਲੀ ਸ਼੍ਰੀਮਤੀ ਸੁਦੇਸ਼ ਕੁਮਾਰੀ ਪਤਨੀ ਸਵ ਸ਼੍ਰੀ ਰਮੇਸ਼ ਕੁਮਾਰ ਦੇ ਪਖ ਵਿਚ ਕੀਤੇ ਜਾਣ ਸੰਬੰਧੀ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ 'ਤੇ โ้กหกอหราชอิ หกษช 111, นโอเติ ਮੰਜਿਲ,ਨਿਊ ਡੀਲਕਸ ਬਿਲਡਿੰਗ, ਨਗਰ ਨਿਗਮ, ਸੈਕਟਰ 17, ਚੰਡੀਗੜ੍ਹ ਵਿਖੇ ਇਸ ਪ੍ਰਕਾਸ਼ਨ ਦੀ ਮਿਤੀ ਤੋਂ 15 ਦਿਨਾ ਦੇ ਅੰਦਰ ਭੇਜ ਸਕਦਾ ਹੈ। ਉਪਰੋਕਤ ਮਿਆਦ ਦੀ ਸਮਾਪਤੀ ਤੋਂ ਬਾਅਦ ਕਿਸੇ ਵੀ ਦਾਅਵੇ ਆਦਿ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਜੋਆਇਟ ਕਮਿਸ਼ਨਰ-2, ਨਗਰ ਨਿਗਮ ਚੰਡੀਗੜ੍ਹ।

ਦ ਅਮਨਦੀਪ ਕੋ-ਆਪਰੇਟਿਵ ਹਾਊਸ ਬਿਲਡਿੰਗ (ਪਹਿਲੀ) ਸੁਸਾਇਟੀ

ਲਿਮਟਿਡ, ਸੈਕਟਰ-49ਸੀ, ਚੰਡੀਗੜ੍ਹ ਪਬਲਿਕ ਨੌਟਿਸ

ਆਮ ਜਨ ਸਾਧਾਰਨ ਤੇ ਸਾਰੇ ਸਬੈਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸ਼ਾਏ ਬਿਨੈਕਾਰ ਨੇ ਹਿੱਸੇ/ਫਲੈਟ ਦੀ ਪਰਵਾਰਕ ਤਬਦੀਲੀ ਅਤੇ ਪਰਵਾਰਕ ਤਬਦੀਲੀ ਡੀਡ ਬਣਾੳਣ ਲਈ ਜੁਸਾਇਟੀ ਦੀ ਮੈਨੇਜਿੰਗ ਕਮੇਟੀ ਸਨਮੁਖ ਸਨਮੁਖ ਵਿੱਤ ਵਿਭਾਗ, ਚੰਡੀਗੜ੍ਹ ਪੁਸ਼ਾਸਨ ਦੁਆਰਾ ਜਾਰੀ ਨੋਟੀਫਿਕੇਸ਼ਨ ਤਹਿਤ ਐਨਓਸਸੀ/ਇਜਾਜਤ ਜਾਰੀ ਕਰਨ ਲਈ ਬੇਨਤੀ ਕੀਤੀ ਹੈ।

ਅਸਲ ਅਲਾਟੀ/ ਟਰਾਂਸਫਰਰ ਦਾ ਨਾਂ		ਫਲੇਟ ਨੰ	वेर.	ਟਿੱਪਣੀ
ਹਰਪੀਤ ਕੇਂਰ	ਸ਼ੀਮਤੀ	_	-2	ਪਰਵਾਰਕ

ਰਾਜਿੰਦਰ ਸਿੰਘ (ਮਾਤਾ)		ਪਰਪ੍ਰਾਤ ਕਰ ਪੁੱਤਰੀ ਸ਼ੀ ਰਾਜਿੰਦਰ ਸਿੰਘ	ਮਨਜੀਤ ਕੌਰ	2280	ਬੀ (ਦੂਜੀ ਮੰਜਿਲ)	ਪਰਦਾਰਕ ਤਬਦੀਨੀ ਦੇ ਅਧਾਰ 'ਤੇ (ਪੁੱਤਰੀ ਤੋਂ ਮਾਤਾ)
---------------------	--	--	-----------	------	-----------------------	---

ਜੇਕਰ ਕਿਸੇ ਵਿਅਕਤੀ ਨੂੰ ਸੁਸਾਇਟੀ ਦੇ ਉਪਰੇਕਤ ਫਲੈਂਟ ਦੇ ਟਾਈਟਲ, ਹੋਕ ਜਾਂ ਦਿਲਚਸਪੀ ਦੀ ਤਬਦੀਲੀ ਬਿਨੈਕਾਰ ਦੇ ਪੱਖ ਵਿੱਚ ਕੀਤੇ ਜਾਣ ਜਬੰਧੀ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲੇਖਤੀ ਤੌਰ ਤੇ ਸਬੰਧਤ ਦਸਤਾਵੇਜਾਂ ਦੇ ਨਾਲ ਨਮਨਹਸਤਾਖਰੀ ਨੂੰ ਇਸ ਨੇਂਟਿਸ ਦੇ ਪ੍ਰਕਾਸ਼ਨ ਤੇਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨ ਹੋਣ ਉਪਰੋਕਤ ਫਲੈਂਟ ਦੀ ਮਲਕੀਅਤ ਬਿਨੈਕਾਰ ਦੇ ਪੁੱਖ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ। ਇਸ ਉਪਰੰਤ ਕਿਸੇ ਵੀ ਦਾਅਵੇ ਤੇ ਧਿਆਨ ਨਹੀਂ ਦਿੱਤਾ ਜਾਵੇਗਾ।

ਦ ਅਮਨਦੀਪ ਕੋਆਪ ਐਚ/ਬੀ 'ਪਹਿਲੀ'

ਪਵਲਿਕ ਨੋਟਿਸ ਇਹ ਅਨਮ ਜਨ ਸਾਧਾਰਨ ਲਈ ਹੈ ਕਿ ਮੇਸ਼ ਬੇਲਾਪਾਰੇ ਇਡੀਆ, ਕੇਂਟਕ ਮਿਹਿਦਰਾ ਬੈਂਕ ਲਿਮ. ਵੈੱਲੋਂ ਕਰਜਾ ਚਾਹੁੰਦੇ ਹਨ। ਜਾਇਦਾਦ ਜੋ ਕਿ ਮੁਕਾਨ ਨੇ 3.4 ਸ਼ਿਕਟ 382; ਚੇਰੀਗੜ੍ਹ ਸ਼ਵੇਧੀ ਅਸਨ ਟਰਾਂਸਫਰ ਡੀਡ ਨਿਟੀ 7.9 2020 ਰਜਿਸਟਰਭ ਰਾਹੀ ਵਸੀਕਾ ਨੇ 3292 ਟੋ ਟਰਾਂਸਫਰ ਲੋਟਰ ਮਿਤੀ 7.2.2019 ਗੁਆਦ ਗਏ ਹਨ ਅਤੇ ਸਭ ਸ਼ਾਹੀ ਹਹੇ ਅਤੇ ਇਸ ਸਬੰਧੀ ਡੀਡੀਆਰ ਰੋਫ ਨੇ ICMS/2023/022930 ਮਿਤੀ 6.9.2013 ਚੇਡੀਗੜ੍ਹ ਨਾਲ ਪਹਿਲਾਂ ਹੀ ਦਰਜ ਕਰਵਾ ਵਿਤੀ ਗਈ ਹੈ ਅਤੇ ਅਤੇ ਮੇਰ ਕਿ ਦੀਡਾਂ ਇਆ ਕਰੀ ਨੇ ਉਪਭੋਕਤ ਆਮ ਸੂਚਨਾ ਦਿਤੀ ਗਈ ਹੈ ਅਤੇ ਅਤੇ ਜੇਕਰ ਕਿਸੇ ਵਿਅਕਤੀ ਨੇ ਉਪਰੋਕਤ ਦਸ਼ਾਡਵਜੇ ਪਾਪਤ ਹੁੰਦੇ ਹਨ, ਜਾਂਜੇਕਰ ਕਿਸੇ ਵਿਅਕਤੀ ਦਾ ਉਪਰੋਕਤ ਕਸਾਈਆਂ ਟਰਾਂਸ਼ਡਰ ਡੀਡ ਅਤੇ ਟਰਾਂਸ਼ਫਰ ਲੈਂਟਰ ਸੰਬਧੀ ਵਿਕਰੀ ਦਰਸਾਈਆ ਟਰਾਂਸਡਰ ਡੀਡ ਅਤੇ ਟਰਾਂਸਫਰ ਨੋਟਰ ਸੰਬੰਧੀ ਵਿਕਰੀ, ਵਿਰਾਸਤੀ, ਵਟਾਂਦਰਾ, ਗਿਰਵੀ, ਤਬਾਦਲਾ, ਤੋਂਹਰਾ, ਕਬਜਾ, ਟਰਸਟ, ਗਿਰਵੀ, ਸੋਸ਼ੇ, ਸ਼ਾਇਸੋਨ, ਡਾਰ, ਚਾਰਸ, ਕਿਰਟੇ, ਸਪੁਟਰਜੀ, ਵਿਕਾਸ ਦੇ ਇੱਕ, ਰਬ ਖ਼ਰਾਅ, ਈਜਸੇਂਟ, ਜਾਂ ਵਿਕਰੀ ਦੇ ਇਹ ਰਹਨਾਮੇ ਜਾਂ ਪਾਵਰ ਆਵ ਅਟਾਰਨੀ ਰਾਹੀਂ ਕੋਈ ਦਾਅਵਾ, ਹੱਕ, ਟਾਇਟਲ, ਦਿਲਚਸਪੀ, ਇਤਰਾਜ ਜਾਂ ਕੋਈ ਗਗੜਾ ਹੈ ਤਾਂ ਉਹ ਨਿਮਨਾਹਸ਼ਟਾਖ਼ੀ ਨੂੰ ਮਿਹੜਾ ਕਰ ਸਕਦਾ ਹੈ ਜਾਂ ਸਿਖਤੀ ਤੱਕ 'ਤੇ ਸ਼ਿਬਹਣ ਦਸਤਾਵੇਜ਼ਾਂ ਸਬੂਡਾਂ ਦੇ ਨਾਲ ਇਸ ਨੋਹਿਨ ਦੀ ਸਿਤੀ ਤੋਂ 1 ਦਿਨਾ ਦੇ ਅੰਦਰ ਨਿਮਨਾਹਸ਼ਟਾਖ਼ਤੀ ਦੇ ਪਿਆਨ ਵਿੱਚ ਲਿਆ ਸਕਦਾ ਹੈ, ਜਿਸ ਵਿੱਚ ਅਜ਼ਬਲ ਹੋਣ 'ਤੇ ਅਜਿਹਾ ਦਾਅਵਾ, ਜੇਵਰ ਕੋਈ ਹੈ, ਨੂੰ ਮੰਨਿਆ ਨਹੀਂ ਜਾਵੇਗਾ। ਅਮਿਤ ਸ਼ਰਮਾ ਐਂਡ ਕੰਪਨੀ, ਦਫਤਰ : ਬੇਂਬਰ ਨੇ 270, ਜਿਨਾ ਅਦਲਤ 🖝 ਮੈਂ, ਕੁਲਦੀਪ ਸਿੰਘ ਪੁੱਤਰ ਸ. ਪੂਰਨ ਸਿੰਘ ਵਾਸੀ ਪਿੰਡ ਥਰੀਕੇ, ਲੁਧਿਆਣਾ ਸੂਚਿਤ ਕਰਦਾ ਹਾਂਕਿ ਕਲਦੀਪ ਸਿੰਘ ਅਤੇ ਸਤਨਾਮ ਸਿੰਘ ਦੇਵੇਂ ਨਾਮ ਇੱਕ ਹੀ ਵਿਅਕਤੀ ਦੇ ਹਨ।

ਪਿੰਡ ਤਹਿਸੀਲ ਕਿਸਮ ਕੇਸ

🖝 ਮੈਂ, Nitu Devi ਪਤਨੀ ਨਰਿੰਦਰ ਕੁਮਾਰ ਵਾਸੀ ਮਕਾਨ ਨੂੰ 6498, ਗਲੀ ਨੂੰ 04, ਹਰਗੋਬਿੰਦ ਨਗਰ, ਲੁਧਿਆਣਾ ਸੂਚਿਤ ਕਰਦੀ ਹਾਂ ਕਿ Nitu Devi ਅਤੇ Neetu Devi ਇਹ ਦੇਵੇ ਪੰਚਕੂਲਾ, ਹਰਿਆਣਾ, ਮੋਬਾ : 92160 87146, 87084 84855 ਨਾਮ ਇੱਕ ਹੀ ਵਿਅਕਤੀ ਦੇ ਹਨ। ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਪਹਿਲਾ-ਕਮ-ਤਹਿਸੀਲਦਾਰ, ਧੂਰੀ।

🖝 ਮੈਂ, Nishu Tak ਪੁੱਤਰੀ ਨਰਿੰਦਰ ਕੁਮਾਰ ਵਾਸੀ ਮਕਾਨ ਨੇ 6498, ਗਲੀ ਨੇ 04, ਹਰਗੋਬਿੰਦ ਨਗਰ, ਲੁਧਿਆਣਾ ਸੂਚਿਤ ਕਰਦੀ ਹਾਂ ਕਿ Nishu ਅਤੇ Nishu Tak ਇਹ ਦੇਵੇਂ ਨਾਮ ਇੱਕ ਹੀ ਵਿਅਕਤੀ ਦੇ ਹਨ।

r ਮੈਂ, Aditya ਪੂਤਰ Seth Pal ਨਿਵਾਸੀ ਹਾੳਸ ਨੰ. 79-ਸੀ ਵੀਪੀਓ ਰਾਏਪੁਰ ਖੁਰਦ ਯੂਟੀ ਜੰਤੀਗਤ ਘੇਸ਼ਣਾ ਕਰਦਾ ਹੈ ਕਿ ਮੇਰੇ ਸਿੱਖਿਆ ਸਰਟੀਫਿਕੇਟਾਂ ਵਿੱਚ ਮੇਰਾ ਨਾਮ Aditiya ਪੁਤਰ Sat Pal ਵਜੇ ਦਰਸਾਇਆ ਗਿਆ ਹੈ। ਪਰ ਮੇਰਾ ਸਹੀ ਨਾਂ Aditya ਪੂਤਰ Seth Pal ਹੈ। 🖝 ਮੈਂ. ਅੰਮਿਤਪਾਲ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਲੇਂਹੁਕਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਨੇ ਆਪਣਾ ਪਤ ਰੇਹੀ ਕੋੜਾ, ਨੇਤੇ ਬਗੀਦੀ ਫਕੀਰਗਤ ਤਰਨਤਾਰਨ ਜਿਲਾ ਤਰਨ ਤਾਰਨ ਤੋਂ ਪਿੰਡ ਲੇਂਹਕਾ ਤਹਿਸੀਲ ਪੱਟੀ ਜਿਲਾ ਤਰਨਤਾਰਨ

ਕਰ ਲਿਆ ਹੈ। 🖝 ਮੈੱ. ਅੰਮਿਤਪਾਲ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਲੋਹਕਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਨੇ ਆਪਣੀ -ਨਾਬਾਲਗ ਪੁੱਤਰੀ ਸੁਖਲੀਨ ਕੌਰ ਦਾ ਪਤਾ ਰੇਹੀ ਕੰਡਾ, ਨੇੜੇ ਬਗੀਚੀ ਫਕੀਗਗੜ ਤਰਨਤਾਰਨ ਜਿਲਾ ਤਰਨ ਤਾਰਨ ਤੇਂ ਪਿੰਡ ਲੇਂਹੁਕਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਕਰ ਲਿਆ ਹੈ। 🖷 ਮੈਂ, ਅੰਮਿਤਪਾਲ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਲੋਹਕਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਨੇ ਆਪਣੇ ਨਾਬਾਲਗ ਪੱਤਰ ਅਭੀਲੀਨ ਸਿੰਘ ਰੱਖੜਾ ਦਾ ਪਤਾ ਰੇਹੀ ਕੰਡਾ, ਨੇੜੇ ਬਗੀਚੀ ਫਕੀਗਗੜ ਤਰਨਤਾਰਨ ਜਿਲਾ ਤਰਨ ਤਾਰਨ ਤੋਂ ਪਿੰਡ ਲੇਂਹੁਕਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਕਰ ਲਿਆ ਹੈ।

🕶 I, Kuldeep Singh S/o Nirmal Singh R/0 Village KarmjitPur Teh. Sultan Par Lodhi, Distt. Kapurthala, Punjab, India do hereby Solemnly affirm and declare as under I am residing at above said premises, on my passport my name spelled as Kuldip Singh but on my othem documents Adhar Card, pan Card, Voter Card my name spelled as Kuldeep Singh. Iam known as two ame Kuldip Singh and Kuldeep Suigh. All these names Carry equal value and legal validity. I am some person of These two names & . Kuldip Singh and Kuldeep Singh Above said affidavit is true and correct.

ਨਾਂ ਬਦਲੀ

🖝 ਮੈਂ. ਪਵਨ ਸ਼ਰਮਾ (ਪਵਨ ਕਮਾਰ) ਪੱਤਰ ਮੰਗਤ ਰਾਮ ਵਾਸੀ ਪਿੰਡ ਕਕਰਾਲਾ ਖ਼ੁਰਦ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣ ਆਪਣੇ ਦੇਵਾਂ ਨਾਵਾ ਵਿੱਚੇ ਇੱਕ ਨਾਮ ਪਵਨ ਸ਼ਰਮਾ ਰੱਖ ਲਿਆ

r ਮੈਂ, ਰਣਜੀਤ ਕੌਰ ਮਾਂਗਟ ਪਤਨੀ ਜਸਪਾਲ ਸਿੰਘ ਵਾਸੀ ਪੱਤੀ ਚੰਦੂ ਪਿੰਡ ਰਾਮਪੁਰ ਤਹਿਸੀਲ ਪਾਇਲ(ਲੁਧਿਆਣਾ) ਨੇ ਆਪਣੇ ਨਾਬਾਲਗ ਪੁੱਤਰ ਦਾ ਨਾਮ ਦਿਲਜੋਤ ਸਿੰਘ ਮਾਂਗਟ ਤੋਂ ਦਿਲਜੇਤ ਸਿੰਘ ਰੱਖ ਲਿਆ ਹੈ।

🖝 ਮੈਂ. ਰਣਜੀਤ ਕੌਰ ਮਾਂਗਟ ਪਤਨੀ ਜਸਪਾਲ ਸਿੰਘ ਵਾਸੀ ਪੱਤੀ ਚੰਦੂ ਪਿੰਡ ਰਾਮਪੁਰ ਤਹਿਸੀਲ ਪਾਇਲ(ਲੁਧਿਆਣਾ) ਨੇ ਆਪਣਾ ਨਾਮ ਬਦਲ ਕੇ ਰਣਜੀਤ ਕੌਰ ਰੱਖ ਲਿਆ ਹੈ। 🖝 ਮੈਂ, ਰਸ਼ਪਾਲ ਪੱਤਰ ਬਲਦੇਵ ਸਿੰਘ ਵਾਸੀ ਮਹੱਲਾ ਰੇਤਾਂ ਸ਼ਹੇਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣਾ ਨਾਮ ਬਦਲ ਕੇ ਰਸਪਾਲ ਸਿੰਘ ਰੱਖ ਲਿਆ ਹੈ।

🖝 ਮੈਂ, ਪੁਜਾ ਰਾਣੀ ਪਤਨੀ ਲਖਵਿੰਦਰ ਕੁਮਾਰ, ਵਾਸੀ ਨੰਬਰ 207, ਵਾਰਡ ਨੰ: 13, ਮੋਹਲ ਦਾਦਪੁਰਾ, ਡੇਰਾਬੱਸੀ, ਤਹਿਸੀਲ ਡੇਰਾਬੱਸੀ, ਜਿਲਾ ਐਸ.ਏ.ਐਸ. ਨਗਰ, ਨੇ ਮੇਰੀ ਨਾਬਾਲਗ ਲੜਕੀ ਦਾ ਨਾਮ ਪਿਆ ਰਾਣੀ ਤੋਂ ਬਦਲ ਕੇ ਪਿਆ ਪਵਾਰ ਰੱਖ ਲਿਆ ਹੈ। 🖛 ਮੈਂ, Rohindeep Singh Bhatti ਪੱਤਰ ਸਵਰਗਵਾਸੀ

ਹਰਬੰਸ ਸਿੰਘ, ਵਾਸੀ ਵਾਰਡ ਨੰਬਰ 2, ਸੈਕਟਰ 4, ਬਾਬਾ ਫਤਿਹ ਸਿੰਘ ਨਗਰ, ਸਰਹਿੰਦ, ਫਤਿਹਗੜ੍ਹ ਸਾਹਿਬ, ਪੰਜਾਬ ਨੇ ਮੇਰਾ ਨਾਂ ਬਦਲ ਕੇ Rohindeep Singh ਰੱਖ ਲਿਆ ਹੈ।

I Navpreet Singh S/O Balwinder Singh Village Mahlewala Tehsil Zira (Ferozepur) declared that on my school Documents my mother's name rote Karmiit Kaur which are wrong. Correct name of mv mother is Karamiit Kaur. My name is Gagandeep Singh. H. No. 2137.

Sector 45-C, CHD My son's previous name was Puneet . Now I have changed my son's name to Gunwant Singh. Boths Names are of One Person, i.e. my son 🕶 I Jasjeet Paul Kaur Girn W/O Nirmal Singh

Saini R/O Vpo Bazidpur, Tehsil Nawanshahr Distt Sbs Nagar Punjab-144518 have changed my name to Jasjeet Paul Kaur.

ਹੇਵੇਗਾ।

ਮਦ ਜਿੰਮੇਵਾਰ ਹੋਵੇਗਾ।

ਹੋਵੇਗਾ।

ਨਹੀਂ ਹੋਵੇਗੀ।

I Satinder Singh S/O Rajinder Singh R/O #143-E. Civil Lines Bupindera Road. Patiala

newsdeshsewak@gmail.com/ Chandigarh, Thursday, 7 September, 2023

ਰਲਾਸੀਫਾਈਡ ਇਸ਼ਤਿਹਾਰ OLASSIFIED **ADVERTISEMENTS**

ਬੇਦਖਲੀ ਨੋਟਿਸ

0

🖝 ਮੈਂ, ਰਾਜੀਵ ਕੇਂਸਲ ਪੁੱਤਰ ਫਤਿਹ ਚੰਦ ਵਾ ਮੀਨੂੰ ਕੇਂਸਲ ਪਤਨੀ ਰਾਜੀਵ ਕੇਂਸਲ ਵਾਸੀ ਮਕਾਨ ਨੇ 1166,ਠਠੇਰੀਅ ਮਹੱਲਾ ਨਾਭਾ ਤਹਿ ਨਾਭਾ ਜਿਲਾ ਪਟਿਆਲਾ ਕਿ ਸਾਡਾ ਲੜਕ ਪੁਲਕਿਤ ਕੇਂਸਲ ਉਸ ਦੀ ਪਤਨੀ ਆਸੀਮਾ ਕੇਂਸਲ ਅਤੇ ਪੇਂਤ ਯੁਵਾਨ ਕੇਂਸਲ ਸਾਡੇ ਕਹਿਣੇ ਤੇਂ ਬਾਹਰ ਹਨ। ਕੇਈ ਗੱਲ ਨਹੀਂ ਮੰਨਦੇ। ਇਸ ਲਈ ਅਸੀਂ ਇਨਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਨਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ਸਾਡੇ ਪਰਿਵਾਰ ਦਾ ਇਨ

> ਨਾਲ ਕੇਈ ਸੰਬੋਧ ਨਹੀਂ। 🖛 ਮੈਂ. ਸਰੇਸ਼ ਪਸਾਦ ਸ਼ਰਮਾ ਪੱਤਰ ਸੀ ਸਿੰਘ ਅਤੇ ਮੰਜ ਸ਼ਰਮ ਪਤਨੀ ਸੁਰੇਸ਼ ਸ਼ਰਮਾ ਦੇਵੇਂ ਵਾਸੀ #1817, ਬਲਾਕ-ਡੀ ਸਫੇਦਾ ਕਲੋਨੀ, ਆਦਰਸ਼ ਨਗਰ, ਨਯਾ ਗਾਉਂ, ਐਸਏਐਸ ਨਗਰ, ਮੋਹਾਲੀ ਬਿਆਨ ਕਰਦੇ ਹਾਂ ਕਿ ਸਾਡਾ ਲੜਕਾ ਸ਼ਭਮ ਸ਼ਰਮਾ ਅਤੇ ਉਸ ਦੀ ਪਤਨੀ ਕੇਮਲ ਬਿਡਲਾ ਸਾਡੇ ਕਹਿਣ ਤੇਂ ਬਾਹਰ ਹਨ। ਇਸ ਲਈ ਅਸੀ ਇਨਾਂ ਨੂੰ ਆਪਣੀ ਸਾਰੀ ਚੱਲ-ਅਚੱਲ ਜਾਇਦਾਦ ਤੇਂ ਬੇਦਖਲ ਕਰਦੇ ਹਾਂ। ਇਨਾਂ ਨਾਲ ਲੈਣ-ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

🖛 ਮੈਂ, ਗੁਰਮੀਤ ਕੌਰ ਪਤਨੀ ਸਵਾ ਦਰਸ਼ਨ ਸਿੰਘ ਵਾਸੀ ਮਕਾਨ ਨੰ. 99, ਅਮਿਤਸਰ ਰੋਡ, ਰੰਧਾਵਾ ਨਗਰ ਤਹਿ ਬਟਾਲਾ(ਗੁਰਦਾਸਪੁਰ) ਆਪਣੇ ਪੁੱਤਰ ਜਸਮੇਲ ਸਿੰਘ, ਉਸਦੀ ਪਤਨੀ ਮਨਜੀਤ ਕੌਰ, ਉਸਦੇ ਬੱਚਿਆਂ ਕਿਰਨਦੀਪ ਕੌਰ (20) ਰਵਨੀਤ ਕੌਰ (18), ਕਰਨਵੀਰ ਸਿੰਘ (15) ਜੌਧਵੀਰ ਸਿੰਘ (12) ਤੇ ਪੁੱਤਰ ਰਜਵਿੰਦਰ ਸਿੰਘ, ਉਸਦੀ ਪਤਨੀ ਸਰਬਜੀਤ ਕੌਰ ਤੇ ਉਸਦੇ ਬੱਚਿਆਂ ਪਰਨੀਤ ਕੌਰ (18), ਅਵਤਾਰ ਸਿੰਘ (15), ਪਰਮਜੀਤ ਸਿੰਘ (12), ਜੋ ਕਿ ਮੇਰੀ ਕਿਸੇ ਪਕਾਰ ਦੱ ਸਾਂਭ ਸੰਭਾਲ ਤੇ ਦੇਖ ਭਾਲ ਨਹੀਂ ਕਰਦੇ ਅਤੇ ਮੇਰੇ ਕਹਿਣੇ ਤੋਂ ਬਾਹਰ ਕਾਰਨ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦੀ ਹਾਂ। ਮੈਂ ਜਾਂ ਮੇਰਾ ਕੋਈ ਵੀ ਬਾਕੀ ਪਾਰਿਵਾਰਿਕ ਮੈਂਬਰ

ਇਨ੍ਹਾਂ ਦੇ ਕਿਸੇ ਪਕਾਰ ਦੇ ਲੈਣ-ਦੇਣ ਦਾ ਜਿੰਮੇਵਾਰ ਨਹੀ ਹੋਵੇਗਾ। ਲੈਣ-ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ ਸੰਬੰਧਿਤ ਨੇਂਟ ਕਰਨ। 🖛 ਮੈਂ. ਦਰਸ਼ਨ ਸਿੰਘ ਪੱਤਰ ਨਰੰਜਨ ਸਿੰਘ ਪਨੇਸਰ ਵਾਸੀ ਮਕਾਨ ਨੰ: 368, ਸੈਕਟਰ 24-ਬੀ, ਮੰਡੀ ਗੋਬਿੰਦਗੜ੍ਹ, ਤਹਿ ਅਮਲੇਹ, ਜਿਲ੍ਹਾ ਫਤਿਹਗੜ

ਸਾਹਿਬ ਬਿਆਨ ਕਰਦਾ ਹਾਂਕਿ ਮੇਰਾ ਲੜਕਾ ਸਤਨਾਮ ਸਿੰਘ ਪਨੇਸਰ ਮੇਰੇ ਕਹਿਣੇ ਤੋਂ ਬਾਹਰ ਹੈ ਮੈ ਇਸ ਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਜੋ ਕੋਈ ਵੀ ਲੈਕ ਦੇਣ ਕਰੇਗਾ, ਖੁਦ ਜੁੰਮੇਵਾਰ ਹੋਵੇਗਾ। ਸਬੰਧਤ ਵਿਅਕਤੀ ਨੇਂਟ ਕਰਨ।

🖛 ਮੈਂ, ਮਨਜੀਤ ਕੌਰ ਪਤਨੀ ਜੰਟਾ ਸਿੰਘ ਵਾਸੀ ਟਿੱਬੀ ਸਾਹਿਬ ਰੇੜ ਜੈਤੇ (ਫਰੀਦਕੋਟ) ਇਹ ਕਿ ਮੇਰਾ ਲੜਕਾ ਬੱਗਾ ਸਿੰਘ ਮੇਰੇ ਕਹਿਣੇ ਤੇਂ ਬਾਹਰ ਹੈ ਤੇ ਬੁਰੀ ਸੰਗਤ ਦਾ ਸ਼ਿਕਾਰ ਹੈ ਮੈਂ ਇਸ ਨੂੰ ਤੁਮਾਮ ਚੱਲ ਅਚੱਲ ਜਾਇਦਾਦ ਵਿੱਚੋਂ ਬੇਦਖਲ ਕਰਦੀ ਹ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ ਅੱਜ ਤੇ ਮੇਰੇ ਪੁੀਵਾਰ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ ਹੈ।

🖛 ਮੈਂ. ਜਗਦੇਵ ਸਿੰਘ ਪੱਤਰ ਨਛੱਤਰ ਸਿੰਘ ਵਾਸੀ ਪੱਕਾ ਕਲ ਤਹਿਸੀਲ ਤਲਵੰਡੀ ਸਾਬੇ ਜ਼ਿਲ੍ਹਾ ਬਠਿੰਡਾ ਨੇ ਆਪਣੇ ਲੜਕੇ ਗਗਨਦੀਪ ਸਿੰਘ ਸਰਾਂ ਤੇ ਨੂੰਹ ਪੀਤਪਾਲ ਕੌਰ ਨੂੰ ਕਹਿਣੇ ਤੇ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣਦੇਣ ਕਰਨ ਵਾਲ ਖੁਦ ਜਿੰਮੇਵਾਰ ਹੋਵੇਗਾ।

🖝 ਮੈਂ, ਹਰਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਹਜਾਰਾ ਸਿੰਘ ਵਾਲਾ ਤਹਿਸੀਲ ਵਾ ਜਿਲਾ ਫਿਰੇਂਜਪਰ ਦਾ ਰਹਿਣ ਵਾਲਾ ਹਾਂ, ਮੈਂ ਆਪਣੇ ਪਰਿਵਾਰ ਪਤਨੀ ਕਲਵਿੰਦਰ ਕੌਰ 🔅 ਬੱਚੇ ਰੇਹਿਨ ਸਿੰਘ, ਸਮੀਰ ਸਰਾਰੀ ਨਾਲ ਆਪਣੇ ਮਾਤਾ-ਪਿਤ ਤੋਂ ਅਲੱਗ ਘਰ ਵਿੱਚ ਰਹਿੰਦਾ ਹਾਂ, ਅਸੀ ਪਤੀ ਪਤਨੰ ਆਪਣੀ ਅਲੱਗ ਰੇਜੀ ਕਮਾ ਕੇ ਆਪਣੇ ਬਚਿਆ ਦਾ ਪਾਲਟ ਪੋਸ਼ਣ ਕਰ ਰਹੇ ਹਾ, ਮੇਰੇ ਪਿਤਾ ਬਲਕਾਰ ਸਿੰਘ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਘਰੇ ਬਾਹਰੇ ਬੇਦਖਲ ਕੀਤਾ ਹੋਇਆ ਹੈ, ਮੇਰਾ ਵੀ ਆਪਣੇ ਮਾਤਾ ਪਿਤਾ, ਭੈਣ ਪੈਮੀ ਤੇ ਉਸ ਦੇ ਪਤੀ ਬਲਵੈਤ ਸਿੰਘ ਨਾਲ ਮੇਰਾ ਕੋਈ ਸਬੰਧ ਨਹੀ ਹੈ ਤੇ ਨਾਹ ਹੀ ਹੋਵੇਗਾ ਉਹਨਾ ਨਾਲ ਲੈਣ ਦੇਣ ਕਰਨ ਵਾਲਾ ਤੇ ਸਬੰਧ ਰੱਖਣ ਵਾਲੇ

ਖੁਦ ਜਿੰਮੇਵਾਰ ਹੋਣਗੇ। ਸਬੰਧਤ ਨੇਂਟ ਕਰਨ। 🖝 ਅਸੀ ਮਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਤੇ ਕਮਲਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀਆਨ#376 ਫਤੇਹ ਨਗਰ, ਵਾਰਡ ਨੰ.1, ਮੋਰਿਡਾ ਤਹਿਸੀਲ ਮੋਰਿਡਾ ਜਿਲਾ ਰੂਪਨਗਰ ਨੇ ਆਪਣੇ ਲੜਕੇ ਪਵਨਦੀਪ ਸਿੰਘ ਨੂੰ ਕਹਿਣੇ ਤੇ ਸ਼ਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲ

ਖ਼ੁਦ ਜਿੰਮੇਵਾਰ ਹੋਵੇਗਾ। 🖝 ਮੈਂ, ਦਰਸ਼ਨ ਲਾਲ ਪੁੱਤਰ ਮੰਦਰੀ ਲਾਲ ਵਾਸੰ ਤਲਾਣੀਆ ਤਹਿਸੀਲ ਵਾ ਜਿਲਾ ਫਤਿਹਗੜ ਸਾਹਿਬ ਨ ਆਪਣੇ ਲੜਕੇ ਰਵੀ ਕਮਾਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ

ਆਪਣੀ ਚਲ ਅਚੱਲ ਜਾਇਦਾਦ ਤੇਂ ਬੇਦਖਲ ਕਰ ਦਿੱਤਾ ਹੈ ਇਸ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ 🖛 ਮੈਂ. ਹਰਵਿੰਦਰ ਕੌਰ ਪਤਨੀ ਲੇਟ ਕਰਮ ਸਿੰਘ ਵਾਸੀ ਵਿਕਾਸ ਨਗਰ ਰੇਂਡ, ਚੰਨੀ ਮਿੱਲ ਕਲੇਨੀ, ਸੈਕਟਰ 1-ਬੀ, ਮੰਡੀ ਗੋਬਿੰਦਗੜ ਜਿਲਾ ਫਤਿਹਗੜ ਸਾਹਿਬ ਨੇ ਆਪਣੇ ਲੜਕੇ ਕੁਲਦੀਪ ਸਿੰਘ ਤੇ ਨੂੰਹ ਮਨਦੀਪ ਕੌਰ ਨੂੰ ਕਹਿਣੇ ਤੇਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੇਵੇਗਾ

🖛 ਮੈਂ. ਜਸਕਰਨ ਸਿੰਘ ਪੱਤਰ ਨਰ ਸਿੰਘ ਵਾਸੀ ਪਿਊਰ ਤਹਿਸੀਲ ਗਿੱਦੜਬਾਹਾ ਜਿਲਾ ਮੁਕਤਸਰ ਸਾਹਿਬ ਨੇ ਆਪਣੇ ਲੜਕੇ ਸਤਨਾਮ ਸਿੰਘ ਤੇ ਨੂੰਹ ਕਰਮਜੀਤ ਕੌਰ ਨੂੰ ਕਹਿਣੇ ਤੇ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲ ਖ਼ੁਦ ਜਿੰਮੇਵਾਰ ਹੋਵੇਗਾ।

ਲੜਕੀ ਅਰਸ਼ਦੀਪ ਕੌਰ ਨੂੰ ਕਹਿਣੇ ਤੇਂ ਬਾਹਰ ਹੇਣ ਕਰਕੇ

ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ਼ ਕਰ ਦਿੱਤਾ ਹੈ।

ਇਸ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ

🖛 ਮੈਂ, ਪਰਮਜੀਤ ਸਿੰਘ ਪੁੱਤਰ ਨਰੇਜਣ ਸਿੰਘ ਵਾਸੀ

#1024, ਵਾਰਡ ਨੰ.6, ਮੁਹੱਲਾ ਬਹਿਲਾਂ ਵਾਲਾ, ਸਰਹਿੰਦ

ਸ਼ਹਿਰ, ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣੇ

ਲੜਕੇ ਜਗਦੀਪ ਸਿੰਘ ਤੇ ਨੰਹ ਪਿਆ ਨੇ ਕਹਿਣੇ ਤੇ ਬਾਹਰ

ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ

🖛 ਅਸੀ ਬਲਜੀਤ ਸਿੰਘ ਵਾ ਸਰਜੀਤ ਸੰਘ ਪੱਤਰ ਲੇਟ

ਤਰਸੇਮ ਸਿੰਘ ਵਾਸੀਆਨ ਗੇਂਗੇਆਣੀ ਜੀਰਾ ਤਹਿਸੀਲ ਜੀਰਾ

ਜਿਲਾ ਫਿਰੇਂਜਪਰ,ਅਸੀ ਆਪਣੇ ਭਰਾ ਕਲਦੀਪ ਸਿੰਘ ਤੇ

ਉਸਦੀ ਪਤਨੀ ਸ਼ਵੇਤਾ ਨਾਲ ਆਪਣੇ ਸਬੰਧ ਤੇਂੜਦੇ ਹਾਂ

ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ

🖝 ਮੈਂ, ਪੀਤਮ ਸਿੰਘ ਪੁੱਤਰ ਸੱਮਾ ਸਿੰਘ ਵਾਸੀ ਬਸਤੀ ਗਾਮੇ

ਵਾਲੀ ਦਾਖਲੀ ਟਿਢਵਾਂ ਤਹਿਸੀਲ ਜੀਰਾ ਜਿਲਾ ਫਿਰੇਂਜਪੁਰ ਨੇ

ਆਪਣੇ ਲੜਕੇ ਜਗਰਾਜ ਸਿੰਘ ਤੇ ਨੂਹ ਸੰਜਨਾਂ ਨੂੰ ਕਹਿਣੇ

ਤੇਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋ

ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲ

🖝 ਮੈਂ. ਮਨਜੀਤ ਕੌਰ ਪਤਨੀ ਤਰਸ਼ੇਮ ਸਿੰਘ ਵਾਸੀ ਮਹੱਲ

ਗੋਗੋਂਆਣੀ ਜੀਰਾ ਤਹਿਸੀਲ ਜੀਰਾ ਜਿਲਾ ਫਿਰੇਜਪੁਰ ਨੇ ਆਪਣੇ

ਲੜਕੇ ਕੁਲਦੀਪ ਸਿੰਘ ਤੇ ਨੂੰਹ ਸ਼ਵੇਤਾ ਨੂੰ ਕਹਿਣੇ ਤੇਂ ਬਾਹਰ

ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ਼ ਕਰ

ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ

🖛 ਮੈਂ, ਕੁਲਦੀਪ ਸਿੰਘ ਪੁੱਤਰ ਸੀ ਬੰਤ ਸਿੰਘ ਵਾਸੀ ਪਿੰਡ ਮੱਲੋਂ


ਮਾਜਰਾ, ਪਸ਼ਿਆਣਾ, ਜਿਲਾ ਪਟਿਆਲਾ ਆਪਣੇ ਲੜਕੇ ਸੰਜ ਮੇਰੇ

ਕਹਿਣੇ ਤੋਂ ਬਾਹਰ ਹੋਣ ਕਾਰਣ ਆਪਣੀ ਚੱਲ-ਅਚੱਲ ਜਾਇੰਦਾਦ

ਤੋਂ ਬੇਦਖਲ ਕਰਦਾ ਹਾਂ ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ

ਜਿੰਮੇਵਾਰ ਹੋਵੇਗਾ ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ

🖛 ਮੈਂ, ਬੂਟਾ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਗਿੱਲ ਪੱਤੀ ਜਿਲਾ ਬਠਿੰਡਾ ਨੇ ਆਪਣੇ ਲੜਕੇ ਸਤਨਾਮ ਸਿੰਘ ਤੇ ਉਸਦੀ ਪਤਨੀ ਮਨਜੀਤ ਕੌਰ ਨੂੰ ਕਹਿਣੇ ਤੇਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ਼ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ 🖝 ਮੈਂ, ਗੁਲਾਬ ਸਿੰਘ ਪੁੱਤਰ ਸਿਰੀ ਰਾਮ ਵਾਸੀ ਪਿੰਡ ਪਤਿਆਲ ਤਹਿਸੀਲ ਸਨਾਮ ਜਿਲਾ ਸੰਗਰਰ ਨੇ ਆਪਣੇ



C M Y B

ਚੰਡੀਗੜ੍ਹ, ਵੀਰਵਾਰ, 7 ਸਤੰਬਰ, 2023

ਪਬਲਿਕ ਨੇਂਟਿਸ ਬਾ ਅਦਾਲਤ ਸਹਾਇਕ ਕਲੈਕਟਰ ਦਰਜਾ ਪਹਿਲਾ ਨਾਇਬ ਤਹਿਸੀਲਦਾਰ, ਮਾਜਰੀ। ਇਹ ਕਿ ਇਕ ਦਰਖਾਸਤ ਗੁਰਚਰਨ ਸਿੰਘ ਪੁੱਤਰ ਆਤਮਾ ਸਿੰਘ 17 AN ਪੁੱਤਰ ਰਾਜਾ ਸਿੰਘ ਵਾਸੀ ਪਿੰਡ ਖੈਰਪੁਰ ਤਹਿਸੀਲ ਖਰੜ, ਜਿਲਾ

ਐਸ.ਏ.ਐਸ ਨਗਰ ਦੇ ਮੁਤਾਬਿਕ ਖਾਤਾ ਨੰਬਰ 19/20, 77/ 79, 81/83, 82/84, 127/130, 142/145, ਵਿੱਚ ਮੇਰਾ ਨਾਮ ਜਮਾਬੇਦੀ ਸਾਲ 2020-2021 ਵਿਚ ਗੁਰਬਚਨ ਸਿੰਘ ਪੱਤਰ ਆਤਮਾ ਸਿੰਘ ਪੱਤਰ ਗਜਾ ਸਿੰਘ ਵਾ ਚਰਨ ਸਿੰਘ ਪੱਤਰ ਆਤਮਾ ਸਿੰਘ ਵਾ ਗਜਾ ਸਿੰਘ ਪੱਤਰ ਚਰਨ ਚਲਿਆ ਆ ਰਿਹਾ

ਹੈ ਜਦ ਕਿ ਘਰੇਲੂ ਰਿਕਾਰਡ ਜਿਸ ਵਿਚ ਆਧਾਰ ਕਾਰਡ, ਵੇਂਟਰ ਕਾਰਡ, ਵੀ ਮੇਰਾ ਨਾਮ ਗੁਰਚਰਨ ਸਿੰਘ ਪੁੱਤਰ ਆਤਮਾ ਸਿੰਘ ਪੁੱਤਰ ਰਾਜਾ ਸਿੰਘ ਚਲਿਆ ਆ ਰਿਹਾ ਹੈ ਜੋ ਕਿ ਸਹੀ ਵਾ ਦਰੁਸਤ ਹੈ। ਇਦਰਾਜ ਸਬੰਧੀ ਜੋ ਵੀ ਸਰਕਾਰ ਵੱਲੋਂ ਹਦਾਇਤਾ ਹੇਂਣਗੀਆ ਮੈ ਉਨ੍ਹਾ ਦੀ ਪਾਲਣਾ ਕਰਾਂਗਾ । ਮੈਂ ਬਦਲੀ ਦੇ ਇਦਰਾਜ ਸੰਬੰਧੀ ਜੋ ਵੀ ਸਰਕਾਰ ਵੱਲੋਂ ਹਦਾਇਤਾ ਹੋਣਗੀਆ ਮੈਂ ਉਨਾ ਦੀ ਪਾਲਣਾ ਕਰਾਂਗਾ । ਇਹ ਕਿ ਮਾਲ ਰਿਕਾਰਡ ਵਿੱਚ ਹੁਣ ਆਪਣਾ ਨਾਮ ਮੀਮੇ ਨੰਬਰ 25/78/2012–ਭ ਮ – 2/ -12445-71 ਚੰਡੀਗੜ੍ਹ ਮਿਤੀ 26/7/2013 ਦੇ ਅਨੁਸਾਰ ਡਾਇਰੈਕਟਰ ਦੇ ਅਨੁਸਾਰ ਮੇਰਾ ਨਾਮ ਗੁਰਬਚਨ ਸਿੰਘ ਪੁੱਤਰ ਆਤਮਾ ਸਿੰਘ ਪੁੱਤਰ ਗਜਾ ਸਿੰਘ ਵਾਸੀ ਪਿੰਡ ਖੈਰਪੁਰ ਤਹਿਸੀਲ ਖਰੜ, ਜਿਲਾ ਐਸ.ਏ.ਐਸ ਨਗਰ ਤੋਂ ਦਰੁਸਤ ਕਰਕੇ ਗੁਰਚਰਨ ਸਿੰਘ ਪੱਤਰ ਆਤਮਾ ਸਿੰਘ ਪੱਤਰ ਗਜ਼ਾ ਸਿੰਘ ਵਾਸੀ ਪਿੰਡ ਖੈਰਪਰ ਸਬ ਤਹਿਸੀਲ ਮਾਜਰੀ, ਤਹਿਸੀਲ ਖਰੜ, ਜਿਲਾ ਐਸ.ਏ.ਐਸ ਨਗਰ ਮਾਲ ਰਿਕਾਰਡ ਵਿਚ ਕਰਾਉਣਾ ਹੈ। ਜੇਕਰ

ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਪਰਕੇਂਤ ਦਫਤਰ ਵਿਚ

ਮਾਪਣਾ ਇਤਰਾਜ 10 ਦਿਨਾ ਦੇ ਅੰਦਰ ਅੰਦਰ ਦੇ ਸਕਦਾ ਹੈ

ਸਹਾਇਕ ਕੁਲੈਕਟਰ ਦਰਜਾ ਪਹਿਲਾ, ਨਾਇਬ ਤਹਿਸੀਲਦਾਰ

ਬਾ ਅਦਾਨਤ ਡਾ. ਸ਼ੇਜੀਵ ਕੁਮਾਰ, ਪੀ.ਸੀ.ਐਸ.ਕੁਨੈਕਟਰ ਸਬ ਡਵੀਜ਼ਨ ਕਮ ਉਪ ਮੰਡਨ ਮੈਜਿਸਟਰੇਟ, ਰਾਜਪੁਰਾ

ਭਵੇਸ਼ਨ ਕਮ ਉਪ ਮੰਡਨ ਮੈਸਿਸਟਰੇਟ, ਰਾਜਪੁਰਾ (ਅਪੀਨ ਇਤਕਾਨ ਨੱਥਰ 11879, ਪਿੱਡ ਨੀਨਪੁਰ) ਗੁਰਮੀਤ ਕੱਚ ਪੁੰਤਰੀ ਸੰਤੇਖ ਸਿੰਘ ਪੁੰਤਰ ਗੋਪਾਲ ਸਿੰਘ ਵਾਸੀ ਰਾਹੋ, ਪੁਰੋਲਾ ਸਰਹੇਦੀਆਂ ਤਹਿੰ ਵਾ ਜ਼ਿਲ੍ਹਾ ਨਵਾਂ ਲੀਬਰ ਹਾਲ ਵਾਸੀ ਮਕਾਨ ਨੇ 1.2, ਰੇਚਾਂ ਨਿਕਾਜ ਤੌਰ, ਸੰਗਤਾ, ਜੀ ਟੈ 96638, ਯੂ ਨੀਸ ਟੋ. (ਪਾਸਪਿਰ ਨੇ 65298307) ਰਾਹੀਂ ਮੁਖਰਿਆਰ ਖਾਸ ਕੁਲਸੀਰ ਸਿੰਘ ਰਾਹੋਰ ਪੁੰਡਰ ਦਿਲਾਵਰ ਸਿੰਘ ਵਾਸੀ ਮਨੇ: 726 ਗੁਰੂ ਨਾਨਕਪੁਰਾ ਵਾਡਰ ਨੇ 2.4 ਗਾਜਪੁਰਾ, ਗੀਨਸੀਨ ਰਾਜਪੁਰਾ ਖਣਵਾਰ ਪਿੰਡ ਨੀਲਪੁਰ ਡਹਿਸੀਲ, ਭਾਜਪੁਰਾ, ਵਲਿਨਾ ਪਟਿਆਨਾ।ਆਪੀਨਬਰਤਾ

ਥਨਾਮ ਪਰਮਜੀਤ ਕੱਰ ਪਤਨੀ ਰਜਿੰਦਰ ਸਿੰਘ ਵਾਸੀ ਮਕਾਨ ਨੇ: 712 ਬੀ, ਗੁਰੂ ਨਾਨਕਪੁਰਾ ਰਾਜਪੁਰਾ, ਤਹਿਸੀਲ ਰਾਜਪੁਰਾ, ਜਿਲ੍ਹਾ ਪਟਿਆਲਾ ਵਗੀਰਾ।

ਇਸ਼ ਤਿਹਾਰ ਨੋਟਿਸ ਸੁੱਪਾਦਕ ਦੱਸ਼ ਸੇ ਵਕ ਸਮਨ ਨੇ 1199/ਪੇਸ਼ੀ ਸਿਤੀ: 1.9.2023 ਉਪਰੋਕਤ ਅਨੁਵਾਨ ਕੇਸ ਇਸ ਅਦਾਸ਼ਤ ਵਿੱਚ ਮਿਤੀ 21-09-2023 ਨੂੰ ਸੁਫਵਾਈ ਸ਼ਈ ਸੰਗਾ ਹੋਇਆ ਹੈ। ਨੇਟਿਸ ਗਾਹੀ ਉਕਤ ਗਿਮਪੈਫੇਸ ਨੇ 11 ਪਰਮਜੀਸ਼ ਕੱਧ ਪਣਮੀ ਰੇਸਿੰਦਰ ਸਿੰਘ ਦਸੀਮ ਸਕਾਨ ਨੇ 712 ਵੀ, ਗੁਰੂ ਨਾਨਕਪੁਰਾ ਰਾਜਪੁਰਾ, ਡਹਿਸੀਸ਼ ਰਾਜਪੁਰਾ, ਜਿਲ੍ਹਾ ਪਟਿਆਲਾ 2) ਹਰਨਾਬ ਸਿੰਘ ਪ੍ਰੋਤਰ ਕਰਮ ਸਿੰਘ ਵਾਸੀ ਸਲਾਲਪੁਰ ਡਹਿਸੀਸ਼ ਵਾ ਜਿਲ੍ਹਾ ਪਟਿਆਲਾ (ਅਲੋਸੇਸ਼ ਕੀ ਪੀਸ਼ੋਟੇ) 31 ਗੁਰੀਰੀ ਕੱਢ ਪ੍ਰੋਣੀ ਸੈਰੋਟੇਸ ਸਿਲ੍ਹਾ ਪਟਿਆਲਾ (ਅਲੋਸੇਸ਼ ਕੀ ਪੀਸ਼ੀ ਕਿਉਂਪਤ) ਆਫ ਕੀ ਤੱਕ ਪ੍ਰੋਣੀ ਸੈਰੋਟੇਸ ਸਿਲ੍ਹਾ ਪਟਿਆਲਾ (ਅਲੋਸੇਸ਼ ਕੀ ਪੀਸ਼ੀ ਕਿਉਂਪਤ) ਆਫ ਜੀ ਪੀ ਸੇ ਹੈ: ਧਾਰ ਅਦਾਸ਼ਤ ਨਹੀਂ ਆ ਰਹੇ, ਜਿਸ ਬਾਰੇ ਅਦਾਸ਼ਤ ਨੂੰ ਯਕੀਨ ਹੋ ਗਿਆ ਹੈ ਕਿ ਸ਼ਿਪਟਿਨਾ ਦੀ ਇਫਲ ਸਹਾਜਯਨ ਰਰੀਕੇ ਨਲਾ ਨਹੀਂ ਹੋ ਸਵਧੀ। ਇਸ ਲਈ ਉਕਤ ਗਿਪਟੇਡੇਟਸ ਨੂੰ ਇਸ ਇਸ਼ੀਰਯਾਰ ਰਾਹੀ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ ਅਨੁਵਾਨ ਕੇਸ ਨਿਸਨ ਹਸਤਾਘ ਦੀ ਆਦਾਸ਼ਤ ਸਿਲ ਦੀ ਆਪ ਇਸ ਤਾਰੀਖ ਪੇਸ਼ੀ ਵਾਲੇ ਦਿਨ ਅਸਲਾਡਨਾ/ਵਸਲਡਨ ਨਿਆਦਾ ਅਗਸ਼ੀ ਕਾਰਵਾਈ ਅਮਸ਼ ਵਿਚਾਰੀ ਗੀ ਗਾਂਸੀ ਜਾਂ ਕਾਂਸਟ

ਸਿਆਦ ਅਗਲੀ ਕਾਰਵਾਈ ਅਸ ਦਾ ਪਰਵਾਈ ਕੀਤੀ ਜਾਵੇ। ਬਾਅਦ ਗੁਜਰਨੇ ਸਿਆਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅੱਜ ਇਹ ਇਲਤਿਹਾਰ ਮੇਰੇ ਦਰਤਖਤਾਂ ਅਤੇ ਮੋਹਰ ਅਦਾਲਤ ਨਾਲ ਜਾਰੀ ਕੀਡਾ।

ਇਸ਼ਡਿਹਾਰ ਨੋਟਿਸ

ਜਾਰੀ ਕੀਤਾ।

ਮਾਜਰੀ ।

ਰਿਸਪੈਂਡੋ ਨ

ਰਾਜਪੁਰਾ

ਮੇਰੇ ਹਸਤਾਖਰ ਅਤੇ ਇਸ ਟ੍ਰਿਬਿਊਨਲ ਦੀ ਮੋਹਰ ਹੇਠ ਮਿਤੀ 05.09.2023 ਨੂੰ ਜਾਰੀ।

ਕਰਜਾ ਵਸੂਲੀ ਟ੍ਰਿਬਿਊਨਲ ਚੰਡੀਗੜ੍ਹ (ਡੀਆਰਟੀ-2) ਪਹਿਲੀ ਮੰਜਿਲ, ਐਸਸੀਓ ਨੰ. 33-34-35, ਸੈਕਟਰ-17ਏ, ਚੰਡੀਗੜ੍ਹ (ਤੀਜੀ ਅਤੇ ਚੌਥੀ ਮੰਜਿਲ 'ਤੇ ਵੀ ਵਾਧੂ ਥਾਂ ਅਲਾਟ ਕੀਤੀ ਗਈ ਹੈ)

ਕੇਸ ਨੰ. ਓਏ/150/2019

ਐਕਟ ਦੀ ਧਾਰਾ 19 ਦੀ ਉਪ-ਧਾਰਾ (4) ਅਧੀਨ ਸੰਮਨ, ਜਿਸ ਨੂੰ ਕਰਜਾ ਵਸੂਲੀ ਟ੍ਰਿਬਿਊਨਲ (ਪ੍ਰਕਿਰਿਆ) ਨਿਯਮਾਂ, 1993 ਦੇ ਨਿਯਮ 5 ਦੇ ਉਪ-ਨਿਯਮ (2ਏ) ਦੇ ਨਾਲੋਂ ਪੜਿਆ ਜਾਵੇ ਏਕਸ. ਨੰ. 20173

ਆਂਧਰਾ ਬੈਂਕ ਬਨਾਮ ਮੈਸ. ਜੀਐਮ ਇੰਟਰਪ੍ਰਾਈਜਜ

ਵੱਲ 1.ਮੈਸ.ਜੀਐਮ ਇੰਟਰਪ੍ਰਾਈਜਜ ਡੀ/ਡਬਲਯੁ/ਐਸ/ਓ ਗਿਆਨ ਮਸੀਹ

ਮੈਸ. ਜੀਐਮ ਇੰਟਰਪਾਈਜਜ ਰਾਹੀ ਇਸ ਦੇ ਪਾਪਰਾਈਟਰ ਗਿਆਨ ਮਸੀਹ ਦੁਕਾਨ ਨੰ 3ਏ, ਪਹਿਲੀ ਮੰਜਿਲ, ਗੁਰੂ ਨਾਨਕ ਕਲੋਨੀ, ਢਕੋਲੀ ਜੀਰਕਪੁਰ, ਐਸਏਐਸ ਨਗਰ ਮੌਹਾਲੀ, ਪੰਜਾਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ/ਅਜੀਤਗੜ੍ਹ, ਪੰਜਾਬ

2. ਸ਼੍ਰੀ ਗਿਆਨ ਮਸੀਹ ਪ੍ਰਾਪਰਾਈਟਰ ਮੈਸ. ਜੀਐਮ ਇੰਟਰਪ੍ਰਾਈਜਜ ਵਾਸੀ ਫਲੈਟ ਨੰ 976, ਗੁਰੂ ਨਾਨਕ ਕਲੋਨੀ, ਢਕੋਲੀ ਜੀਰਕਪੁਰ, ਮੋਹਾਲੀ, ਪੰਜਾਬ

ਸੰਮਨ

ਜਦੋਂ ਕਿ,ਓਏ/150/2019 ਮਿਤੀ 30.08.2023 ਨੂੰ ਮਾਣਯੋਗ ਪਧਾਨਗੀ ਅਫਸਰ ਸਨਮੁਖ ਸਚੀਬੱਧ ਕੀਤਾ ਗਿਆ ਸੀ।

ਜਦੋਂ ਕਿ ਮਾਣਯੋਗ ਟਿਬਿਊਨਲ ਨੂੰ ਐਕਟ ਦੀ ਧਾਰਾ 19(4) ਅਧੀਨ ਉਕਤ ਅਰਜੀ (ਓ.ਏ.) ਤੁਹਾਡੇ ਵਲੋਂ ਕਰਜਾ ਰੁਪਏ 11,02,762.89/- (ਅਰਜੀ ਸਮੇਤ ਦਸਤਾਵੇਜਾਂ ਦੀਆਂ ਕਾਪੀਆਂ ਆਦਿ ਦੇ ਨਾਲ, ਨੱਥੀ) ਦੀ ਵਸੂਲੀ ਲਈ ਤੁਹਾਨੂੰ ਸੰਮਨ/ਨੋਟਿਸ ਜਾਰੀ ਕੀਤਾ ਜਾਂਦਾ ਹੈ।

ਐਕਟ ਦੀ ਧਾਰਾ 19 ਦੀ ਉਪ–ਧਾਰਾ (4) ਦੇ ਅਨੁਸਾਰ, ਤੁਹਾਨੂੰ ਬਚਾਅ ਪੱਖ ਨੂੰ ਹੇਠ ਲਿਖੇ ਅਨੁਸਾਰ ਨਿਰਦੇਸ਼ ਦਿੱਤਾ ਜਾਂਦਾ ਹੈ :-

(1) ਸੰਮਨ ਜਾਰੀ ਹੋਣ ਦੇ ਤੀਹ ਦਿਨਾਂ ਦੇ ਅੰਦਰ ਕਾਰਨ ਦਰਸ਼ਾਓ ਕਿ ਕਿਓ ਨਹੀਂ ਰਾਹਤ ਲਈ ਕੀਤੀ ਗਈ ਬੇਨਤੀ ਮੰਜੂਰ ਨਹੀਂ ਕੀਤੀ ਜਾਣੀ ਚਾਹੀਦੀ;

(2) ਅਸਲ ਅਰਜੀ ਦੇ ਲੋੜੀ ਨੰਬਰ 3 ਏ ਤਹਿਤ ਬਿਨੈਕਾਰ ਦੁਆਰਾ ਦਰਸਾਏ ਗਏ ਸੰਪਤੀਆਂ ਤੇ

(3) ਤੁਹਾਨੂੰ ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਦਰਸਾਈ ਸੁਰੱਖਿਅਤ ਸੰਪਤੀਆਂ ਜਾਂ ਅਜਿਹੀਆਂ ਹੋਰ ਸੰਪਤੀਆਂ ਅਤੇ ਸੰਪਤੀਆਂ ਜਿਨਾਂ ਦੀ ਕੁਰਕੀ ਲਈ ਅਰਜੀ ਦੀ ਸੁਣਵਾਈ ਅਤੇ ਨਿਪਟਾਰੇ ਲਈ ਲੰਬਿਤ ਹੈ, ਨਾਲ ਲੈਣ-ਦੇਣ ਜਾਂ ਨਿਪਟਾਉਣ ਤੇਂ ਵਰਜਿਆ ਜਾਂਦਾ ਹੈ;

(4) ਤੁਸੀਂ ਟ੍ਰਿਬਿਊਨਲ ਦੀ ਪੁਰਵ ਪ੍ਰਵਾਨਗੀ ਤੋਂ ਬਿਨਾਂ ਅਜਿਹੀ ਕਿਸੀ ਜਾਇਦਾਦ ਜਿਸ 'ਤੇ ਸੁਰਖਿਅਤ ਇੰਟਰਸਟ ਬਣਦਾ ਹੈ ਜਾਂ ਹੋਰ ਜਾਇਦਾਦ ਜੋ ਅਸਲ ਅਰਜੀ ਦੇ ਲੜੀ ਨੰ 3ਏ ਤਹਿਤ _ ਦਰਸਾਈਆਂ ਗਈਆਂ ਹਨ ਨੂੰ ਵਿਕਰੀ , ਲੀਜ ਜਾਂ ਹੋਰ ਤਰੀਕੇ ਨਾਲ ਤਬਦੀਲ ਨਹੀਂ ਕਰ ਸਕਦੇ (5) ਤੁਸੀਂ ਕਾਰੇਬਾਰ ਦੇ ਆਮ ਕੋਰਸ ਵਿੱਚ ਸੁਰੱਖਿਅਤ ਸੰਪਤੀਆਂ ਜਾਂ ਹੋਰ ਸੰਪਤੀਆਂ ਦੀ ਵਿਕਰੀ ਦੁਆਰਾ ਪ੍ਰਾਪਤ ਹੋਈ ਆਮਦਨ ਲਈ ਜਵਾਬਦੇਹ ਹੋਵੇਗੇ ਅਤੇ ਅਜਿਹੀ ਵਿਕਰੀ ਦੀ ਕਮਾਈ ਨੂੰ ਵਿਤੀ ਸੰਸਥਾ ਜਿਸ ਦਾ ਅਜਿਹੀ ਜਾਇਦਾਦ 'ਤੇ ਸੁਰਖਿਅਤ ਦਿਲਚਸਪੀ ਹੈ ਦੇ ਬੈਂਕ ਦੇ ਦਰਸਾਏ ਖਾਤੇ ਵਿਖੇ ਜਮਾਂ ਕਰੇਗੇ।

ਤੁਹਾਨੂੰ ਬਿਨੈਕਾਰ ਨੂੰ ਦਿੱਤੀ ਗਈ ਇੱਕ ਕਾਪੀ ਦੇ ਨਾਲ ਲਿਖਤੀ ਬਿਆਨ ਦਰਜ ਕਰਨ ਅਤੇ ਮਿਤੀ 06.12.2023 ਨੂੰ ਸਵੇਰੇ 10:30 ਵਜੇ ਰਜਿਸਟਰਾਰ ਸਨਮੁਖ ਪੇਸ ਹੋਣ ਲਈ ਵੀ ਕਿਹਾ ਜਾਂਦਾ ਹੈ। ਜਿਸ ਵਿੱਚ ਅਸਫ਼ੱਲ ਰਹਿਣ 'ਤੇ ਤੁਹਾਡੀ ਗੈਰਹਾਜਰੀ ਵਿੱਚ ਅਰਜੀ ਦੀ ਸੁਣਵਾਈ ਅਤੇ ਫੈਸਲਾ ਕੀਤਾਜਾਵੇਗਾ।

ਮੇਰੇ ਹਸਤਾਖਰ ਅਤੇ ਇਸ ਟ੍ਰਿਬਿਊਨਲ ਦੀ ਮੋਹਰ ਹੇਠ ਮਿਤੀ 05.09.2023 ਨੂੰ ਜਾਰੀ।



ਂ ਖਤਮ ਹੋਏ ਵਿਤੀ ਸਾਲ ਦੀ ਸਾਲਾਨਾ ਰਿਪੋਰਟ ਦੀਆਂ ਇਲੈਕਟੋਨਿਕ ਕਾਪੀਆਂ ਈਮੇਲ ਰਾਹੀਂ ਉਨ੍ਹਾਂ ਸਾਰੇ ਸ਼ੇਅਰਧਾਰਕਾਂ ਨੂੰ ਜਿਨਾ ਦੇ ਨਾਮ ਕੈਪਨੀ ਦੇ ਮੇਬਰਾਂ ਦੇ ਰਜਿਸਟਰ ਵਿਖੇ ਸ਼ਨੀਵਾਰ 2 ਸਤੰਬਰ 2023 ਤੱਕ ਦਰਜ ਹਨ ਅਤੇ ਜਿਨਾ ਦੇ ਈ ਮੇਲ ਪਤੇ ਕੰਪਨੀ/ਕੰਪਨੀ ਦੇ ਰਜਿਸਟਰਾਰ ਅਤੇ ਸ਼ੇਅਰ ਟ੍ਰਾਂਸਫਰ ਏਜੰਟ/ਡਿਪੋਜ਼ਟਰੀ ਭਾਗੀਦਾਰਾਂ ਕੋਲ ਰਜਿਸਟਰਡ ਹਨ ਨੂੰ ਭੇਜ ਦਿਤੇ ਗਏ ਹਨ। ਉਪਰੋਕਤ ਸਰਕੂਲਰਾਂ ਮੁਤਾਬਕ ਉਪਰੋਕਤ ਦਸਤਾਵੇਜਾਂ ਦੀਆਂ ਭੌਤਿਕ ਕਾਪੀਆਂ ਸ਼ੇਅਰਧਾਰਕਾਂ ਨੂੰ ਨਹੀਂ ਭੇਜੀਆਂ ਗਈਆਂ ਹਨ।

ਕੰਪਨੀਜ਼ ਐਕਟ, 2013 ਦੇ ਸੈਂਕਸ਼ਨ 108 ਦੀਆਂ ਤਜਵੀਜ਼ਾਂ ਜਿਸ ਨੂੰ ਕੰਪਨੀਜ਼ (ਮੈਨੇਜਮੈਂਟ ਐਂਡ ਐਡਮਨਿਸ਼ਟਰੇਸ਼ਨ) ਰੁਲਜ਼, 2014 ਦੇ ਰੁਲ 20 ਅਤੇ ਸੇਬੀ (ਲਿਸਟਿੰਗ ਓਬਲੀਗੈਸ਼ਨ ਐਂਡ ਡਿਸਕਲੋਜ਼ਰ ਰਿਕਵਾਇਰਮੈਂਟਸ) ਰੈਗੂਲੇਸ਼ਨ 2015 ਦੇ ਰੇਗੂਲੇਸ਼ਨ 44 ('ਸੇਬੀ ਲਿਸਟਿੰਗ ਰੇਗੁਲੇਸ਼ਨ') ਅਤੇ ਹੋਰ ਲਾਗੂ ਕਾਨੂੰਨਾਂ ਦੇ ਸਬੰਧ ਵਿਚ ਕੰਪਨੀ ਆਪਣੇ ਮੈਬਰਾਂ ਨੂੰ ਏਜੀਐਮ ਵਿਖੇ ਦਰਸਾਏ ਕਾਰੋਬਾਰ ਦੀ ਨਜੌਰਸਾਨੀ ਲਈ ਰੀਮੋਟ ਈ-ਵੋਟਿੰਗ ਰਾਹੀਂ ਏਜੀਐਮ ਤੋਂ ਪਹਿਲਾਂ ਅਤੇ ਦੌਰਾਨ ਇਲੈਕਟ੍ਰਾਨਿਕ ਮਾਧਿਆਮ ਰਾਹੀਂ ਵੋਟ ਪਾਉਣ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ ਜੋ ਸੈਂਟਰਲ ਡਿਪੋਜਟਰੀ ਸਰਵਿਸਿਜ਼ ਲਿਮਟਿਡ ('ਸੀਡੀਐਸਐਲ') ਦੁਆਰਾ ਮੁਹਈਆ ਕਰਵਾਈ ਜਾਵੇਗੀ। ਮੈਂਬਰਾਂ ਨੂੰ ਇਹ ਜਾਣਕਾਰੀ ਦਿਤੀ ਜਾਂਦੀ ਹੈ ਕਿ :

1. ਏਜੀਐਮ ਤੋਂ ਪਹਿਲਾਂ ਗੀਮੋਟ ਈ-ਵੋਟਿੰਗ ਦਾ ਸਮਾਂ ਬੱਧਵਾਰ 27 ਸਤੰਬਰ 2023 ਨੂੰ ਸਵੇਰੇ 9:00 ਵਜੇ ਸ਼ੁਰੂ ਹੋਵੇਗੀ ਅਤੇ ਸ਼ੁਕਰਵਾਰ 29 ਸਤੰਬਰ 2023 ਨੂੰ ਸ਼ਾਮ 5:00 ਵਜੇ ਬੈਦ ਹੋ ਜਾਵੇਗੀ। ਇਸ ਉਪਰੰਤ ਵੋਟਿੰਗ ਲਈ ਈ-ਵੋਟਿੰਗ ਮੁਡਉਲ ਬੈੰਦ ਕਰ ਦਿਤਾ ਜਾਵੇਗਾ।

. ਕੰਪਨੀ ਦੇ ਮੈਂਬਰ ਜਿਨਾ ਕੌਲ ਕਟ ਆਫ ਮਿਤੀ ਜੋ ਕਿ ਸ਼ਨੀਵਾਰ 23 ਸਤੰਬਰ 2023 ਭੌਤਿਕ ਰੂਪ ਜਾਂ ਡੀਮੈਟਰਾਲਾਇਜਡ ਰੂਪ ਵਿਚ ਸ਼ੇਅਰ ਹਨ ਉਹੀ ਏਜੀਐਮ ਤੋਂ ਪਹਿਲਾਂ ਅਤੇ ਦੌਰਾਨ ⊠ਰੀਮੋਟ ਈ-ਵੋਟਿੰਗ ਦੀ ਸੁਵਿੱਧਾ ਦੇ ਹੱਕਦਾਰ ਹੋਣਗੇ।

3. ਕੋਈ ਵਿਅਕਤੀ ਜੋ ਏਜੀਐਮ ਦੇ ਨੋਟਿਸ ਭੇਜਣ ਉਪਰੰਤ ਸ਼ੇਅਰ ਖਰੀਦਦਾ ਹੈ ਅਤੇ ਕੰਪਨੀ ਦਾ ਮੈਂਬਰ ਬਣ ਜਾਂਦਾ ਹੈ ਅਤੇ ਉਸ ਕੋਲ ਕਟ ਆਫ ਮਿਤੀ ਜੋ ਕਿ ਸ਼ਨੀਵਾਰ 23 ਸਤੰਬਰ 2023 ਨੂੰ ਸ਼ੇਅਰ ਹਨ ਉਹ ਲੱਗਇਨ ਆਈਡੀ ਅਤੇ ਪਾਸਵਰਡ ਪ੍ਰਾਪਤ ਕਰਨ ਲਈ ਕੰਪਨੀ ਦੀ ਵੈਬਸਾਈਟ www.gsgroupindia.com 'ਤੇ ਉਪਲਬਧ ਏੰਜੀਐਮ ਦੇ ਨੋਟਿਸ ਵਿਖੇ ਦਰਸਾਈਆਂ ਹਿਦਾਇਤਾਂ ਦਾ ਹਵਾਲਾ ਲੈਣ।

4. ਮੈਂਬਰ ਜਿਨਾਂ ਕੋਲ ਕਟ ਆਫ ਮਿਤੀ ਨੂੰ ਕੈਪਨੀ ਦੇ ਸ਼ੇਅਰ ਹਨ ਅਤੇ ਏਜੀਅਮ ਤੋਂ ਪਹਿਲਾ ਗੀਮੋਟ ਈ-ਵੋਟਿੰਗ ਰਾਹੀ ਆਪਣਾ ਵੋਟ <mark>ਨਹੀਂ</mark> ਪਾਇਆ ਹੈ ਉਹ ਏਜੀਐਮ ਵਿਖੇ ਈ-ਵੋਟਿੰਗ ਸਿਸਟਮ ਰਾਹੀਂ ਆਪਣੇ ਵੋਟ ਪਾਉਣ ਦਾ ਹੱਕ ਇਸਤੇਮਾਲ ਕਰ ਸਕਦੇ ਹਨ। ਏਜੀਐਮ ਵਿਖੇ ਵੋਟਿੰਗ ਦਾ ਤਰੀਕਾ ਏਜੀਐਮ ਦੇ ਨੋਟਿਸ ਵਿਖੇ ਦਰਸਾਇਆ ਗਿਆ ਹੈ।

5.ਇਕ ਮੈਂਬਰ ਏਂਜੀਐਮ ਤੋਂ ਪਹਿਲਾਂ ਰੀਮੋਟ ਈ–ਵੋਟੇਗਿ ਰਾਹੀਂ ਵੋਟ ਪਾਉਣ ਉਪਰੰਤ ਵੀ ਏਜੀਐਮ ਵਿਖੇ ਭਾਂਗ ਲੈ ਸਕਦਾ ਹੈ ਪ੍ਰੰਤੂ ਉਸ ਨੂੰ ਏਜੀਐਮ ਵਿਖੇ ਦੁਬਾਰਾ ਵੋਟ ਪਾਉਣ ਦੀ ਆਗਿਆ ਨਹੀਂ ਹੋਵੇਗੀ।

6. ਮੈਂਬਰ ਦੁਆਰਾ ਇਕ ਵਾਰ ਪਾਇਆ ਗਿਆ ਵੋਟ ਬਦਲਿਆ ਨਹੀਂ ਜਾ ਸਕੇਗਾ। ਇਲਕਟਰਾਨਿਕ ਮਾਧਿਅਮ ਰਾਹੀ ਵੋਟਿੰਗ ਦੀ ਸੁਵਿਧਾ ਸੰਬਧੀ ਸਿਕਾਇਤਾਂ ਲਈ ਸੰਪਰਕ ਵੇਰਵੇ ਹਨ

ਕੰਪਨੀ ਸਕੱਤਰ		ਸਕਾਈਲਾਈਨ ਫਾਇਨੈਸੀਅਲ	
ਜੀ.ਐਸ. ਆਟੋ ਇੰਟਰਨੈਸ਼ਨਲ ਲਿਮਟਿਡ,		ਸਰਵਿਸ਼ਿਜ ਪ੍ਰਾਇ. ਲਿਮ.	
नीਐਸ ਅਸਟੇਟ, ਜੀਟੀ ਰੋਡ ਲੁਧਿਆਣਾ	ਲਿਮਟਿਡ	ਡੀ-153ਏ, ਪਹਿਲੀ ਮੰਜਿਲ, ਓਖਲਾ	
น์สาช-141010 (โซฮโหา)	www.evotingindia.com	ਇੰਡਸਟਰੀਅਲ ਏਰੀਆ, ਫੇਜ 1,	
cs@gsgroupindia.com	5	ਨਵੀਂ ਦਿਲੀ-110020	
cs@gsgroupindia.com		admin@skylinerta.com	

ਏਜੀਐਮ ਵਿਖੇ ਭਾਗ ਲੈਣ ਅਤੇ ਸੀਡੀਐਸਐਲ ਈ-ਵੇਂਟਿੰਗ ਸਿਸਟਮ ਵਲੋਂ ਈ-ਵੇਂਟਿੰਗ ਸਬੰਧੀ ਜਾਣਕਾਰੀ ਲਈ ਤਸੀਂ ਸੀ ਰਾਕੇਸ਼ ਦੱਲਵੀ, ਸੀਨੀਅਰ ਮੈਨੇਜਰ (ਸੀਡੀਐਸਐਲ) ਸੈਂਟਰਲ ਡਿਪੇਂਜਟਰੀ ਸਰਵਿਸ (ਇੰਡੀਆ) ਲਿਮਟਿਡ, ਏ-ਵਿੰਗ, 25ਵੀਂ ਮੰਜਿਲ ਮੈਰਾਥਨ ਫਿੳਚਰਕਸ, ਮਫਤਲਾਲ ਮਿੱਲ ਕੰਪਾਓਡ, ਐਨਐਮ ਜੋਸ਼ੀ ਮਾਰਗ, ਲੈਂਅਰ ਪਰੇਲ (ਪੂਰਬ), ਮੁੰਬਈ 400013 ਜਾਂ helpdesk.evoting@cdslindia.com 'ਤੇ ਈਮੇਲ ਭੇਜ ਸਕਦੇ ਹੋ ਜਾਂ 1800-225-533 ਤੇ ਸੰਪਰਕ ਕਰ ਸਕਦੇ ਹੋ।

7. ਸਾਲਾਨਾ ਰਿਪੋਰਟ ਸਮੇਤ ਏਜੀਐਮ ਦਾ ਨੋਟਿਸ ਕੈਪਨੀ ਦੀ ਵੈਬਸਾਈਟ ਸੀਡੀਐਸਐਲ ਦੀ ਵੈਬਸਾਈਟ www.gsgroupindia.com, www.evotingindia.com ਤੇ ਸਟਾਕ ਅਕਸਚੇਂਜ ਜੋਕਿ ਬੀਐਸਈ ਲਿਮ www.bseindia.com 'ਤੇ ਉਪਲਬਧ ਹਨ।

8 ਸ਼੍ਰੀ ਪ੍ਰਿਤਪਾਲ ਸਿੰਘ ਦੁਆ, ਕੰਪਨੀ ਸਕੱਤਰ ਨੂੰ ਈ ਵੇਂਟਿੰਗ ਸਹੀ ਅਤੇ ਪਾਰਦਰਸ਼ੀ ਤੌਰ 'ਤੇ ਕਰਵਾਉਣ ਲਈ ਬੋਰਡ ਦੁਆਰਾ ਸਕਰੂਟੀਨਾਈਜ਼ਰ ਨਿਯੁਕਤ ਕੀਤਾ ਗਿਆ ਹੈ।

ਲਈ ਜੀਐਸ ਆਟੋ ਇੰਟਰਨੈਸ਼ਨਲ ਲਿਮ ਸਹੀ/

ਮਨੀ ਸਾਗੀ

ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੀ ਐਮ ਨੰ: ਏ51919

ਸੁਸਾਇਟੀ	ਲਿਮਟਿਡ,	ਸ਼ੋਕਟਰ-4	9ਸੀ, ਚੰਡਗਿੜ੍ਹ
ਸ਼ਾ.ਅਹਾਲਤ ਸੀ	ਜਸਦੇਟ ਸਿੰਘ	ਹੋਬੀਲਾ, ਸ	ਹਾਇਕ ਕੁਲੈਕਟਰ
ਦਰਜਾ ਪਹਿਲਾ-ਕਮ-ਨਾਇਬ ਤਹਿਸੀਲਦਾਰ, ਧੂਰੀ।			
ਮਿਸਲ ਨੰਬਰ	ਰਜ਼ ਆ	โน้ฮ	ਕਿਸਮ ਕੇਸ
Other Cases/	01.03.2023	ਜੱਖਲਾਂ	ਦਰੁਸ਼ਤੀ

33/2023 ਗਿਰਦਾਵਗੇ L ਸਮਸ਼ੇਰ ਸਿੰਘ ਪੁੱਤਰ ਹਰਦੀਪ ਸਿੰਘ ਪੱਤਰ ਲਾਲ ਸਿੰਘ. 2 ਸ਼ਖਦੇਵ ਸਿੰਘ ਪੁੱਤਰ ਲਾਲ ਸਿੰਘ ਪੁੱਤਰ ਬੁਜਾ ਸਿੰਘ, 3. ਹਰਦੇਵ ਸੌਘ ਪੁੱਤਰ ਲਾਲ ਸਿੰਘ ਪੁੱਤਰ ਬੂਜਾ ਸਿੰਘ, 4. ਹਰਦੀਪ ਸਿੰਘ ਪੱਤਰ ਲਾਲ ਸਿੰਘ ਪੱਤਰ ਬਜਾ ਸਿੰਘ ਵਾਸੀਆਨ ਪਿੰਡ ਜੱਖਲਾਂ ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ।

ਸਾਇਲਾਟ ਬਨਾਮ

ਪਨਾਨ 1. ਰਨਜੀਤ ਸਿੰਘ ਪੁੱਤਰ ਜੀਵਾ ਸਿੰਘ ਪੁੱਤਰ ਬੂਜਾ ਸਿੰਘ, 3 ਗੁਰਬਚਨ ਸਿੰਘ ਪੁੱਤਰ ਜੀਵਾ ਸਿੰਘ ਪੁੱਤਰ ਬੂਜਾ ਸਿੰਘ, 14 ਗਵੰਤ ਸਿੰਘ ਪੁੱਤਰ ਚੇਦ ਸਿੰਘ ਪੁੱਤਰ ਮਸਾਨੀਆਂ ਸਿੰਘ ਵਾਸੀਆਨ ਪਿੰਡ ਜੱਖਲਾਂ, ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ। ਮਸੁਲਾਟ

ਤਰਖਾਸਤ ਬਾਬਤ ਜੇਰ ਦਫਾ 111 ਆਫ ਪੰਜਾਬ ਲੈਂਡ ਰੈਵੀਨਿਯ ਐਕਟ 1887 ਬਾਬਤ ਕੀਤੇ ਜਾਨੇ ਤਕਸੀਮ ਅਰਾਜੀ ਤੈਦਾਦੀ 164 ਬਿੰਘੇ 3 ਵਿਸਵੇ ਵਾਕਾ ਰਕਬਾ ਪਿੰਡ ਜੱਖਲਾਂ, ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ ਬਰੂਏ ਜਮ੍ਹਾਂਬੰਦੀ ਸਾਲ 2019–2020 ਜਿੱਥੋਂ ਤੱਕ ਇਸ ਅਦਾਲਤ ਨੂੰ ਗਿਆਤ ਹੋ ਸਕਿਆ ਹੈ ਕਿ ਇਸ ਕੇਸ ਵਿੱਚ ਮਸੂਲਾਨ ਦੀ ਤਲਬੀ ਸਰਸਰੀ ਤਰੀਕੇ ਨਾਲ ਨਹੀਂ ਹੈ ਰਹੀ। ਇਸ ਲਈ ਉਕਤ ਕੇਸ ਵਿੱਚ ਉੱਪਰ ਲਿਖੇ ਮਸੂਲਾਨ ਵਿੱਚੇਂ ਸੂਲਾਨ ਖ਼ੁਦ ਆਪ ਜਾਂ ਉਸ ਵੱਲੋਂ ਕੋਈ ਪੈਰਵੀ ਕਰਨੀ ਚਾਹੁੰਦਾ ਹ ਜਾਂ ਮਸਲਾਨ ਦੀ ਮੌਤ ਹੇ ਚੱਕੀ ਹੈ ਜਾਂ ਉਹਨਾਂ ਦੇ ਵਾਰਸਾਂ ਵੱਲੋਂ ਕੋਈ ਕੇਸ ਦੀ ਪੈਰਵੀ ਕਰਨੀ ਚਾਹੁੰਦਾ ਹੈ ਤਾਂ ਕੇਸ ਦੀ ਮੁਕੱਰਰ ਮਿਤੀ 13.09.2023 ਨੂੰ ਸਵੇਰੇ 10:00 ਵਜੇ ਅਸਾਲਤਨ ਜਾਂ ਵਕਾਲਤਨ ਨਿਮਨਹਸਤਖਰ ਦੀ ਅਦਾਲਤ ਵਿੱਚ ਮੇਰੇ ਰੂਬਰੂ ਪੇਸ਼ ਹੇ ਕੇ ਪੈਰਵੀ ਕਰ ਸਕਦੇ ਹਨ। ਇਸ ਮਿਤੀ ਤੇਂ ਬਾਅਦ ਕੇਂਈ ਵੀ ਇਤਰਾਜ ਕਾਬਲੇ ਸਮਾਇਤ ਨਹੀਂ ਹੋਵੇਗਾ ਅਤੇ ਅਗਲੀ ਕਰਵਾਈ ਹਸਬ ਜਾਬਤਾ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਨੋਟਿਸ ਅੱਜ ਮਿਤੀ 11.08.2023 ਨੂੰ ਮੇਰੇ ਦਸਤਖਤ/ਮੋਹਰ ਰਾਹੀਂ ਜਾਰੀ ਕੀਤਾ ਗਿਆ।

ਕਰ : 2003/ਰੀਡਰ-2 ਸਹਾਇਕ ਕੁਲੈਕਟਰ ਦਰਜਾ ਪਹਿਲਾ ਮਿਤੀ : 31.08.2023 ਕਮ-ਨਾਇਬ ਤਹਿਸੀਲਦਾਰ, ਪੂਰੀ।



ਮਾਲਕਾਨਾ ਹੱਕ ਸਵ. ਸੀ ਹਮੀਰ ਸਿੰਘ ਦੀ ਬਿਨਾ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸ਼ੁਚਿਤ ਕੀਤਾ ਜਾਂਦਾ ਹੈ ਕਿ

ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ ਹਮੀਰ ਸਿਘ ਵਪਾਰਕ ਬੂਥ ਨੇ 46 ਸੈਕਟਰ 35 , ਚੈਡੀਗੜ੍ਹ ਦੇ 50 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ ਲਜੀਤ ਸਿੰਘ ਨੇ ਦਸਿਆ ਹੈ ਕਿ ਸੀ ਹਮੀਰ ਸਿੰਘ ਦੀ ਮੌਤ ਮਿਤੀ 31/10/2022 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਬਲਜੀਤ ਸਿੰਘ ਪੁੱਤਰ, 2. ਸੁਰਿੰਦਰ ਕੌਰ ਪਤਨੀ, 3. ਕਮਲਜੀਤ ਕੌਰ ਪੁੱਤਰੀ ਹਣ, ਬਲਜੀਤ ਸਿੰਘ ਨੇ ਸਵ. ਸੀ ਹਮੀਰ ਸਿੰਘ ਦੀ ਮਲਕੀਅਤ ਵਪਾਰਕ ਸੂਬ ਨੇ 46,ਸੈਂਕਟਰ 35 ,ਚੇਡੀਗੜ੍ਹ ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਰਜਿਸਟਰਡ ਵਸੀਅਤ ਮਿਤੀ 23.5.2022 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ।ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੈਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚਡੀਗੜ੍ਹ ਨੂੰ ਫੋਰਨ ਸਚਿਤ ਕਰੇ ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਨਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਜ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਐਦਰ ਭੇਜ ਸਕਦ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੇਤ ਕਿਸੇ ਵਾਲ ਦੇ ਇੰਦਰ ਜੋ ਵੱਧ ਦਿੱਤਾ ਜੋ ਵੱਗਾ। ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸ਼੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ave changed my name Satinder Singh to giver name as Satinder and surname as Singh. I. Davinder Kaur W/O Satnam Singh Kang R/O Village Bodewal, Tehsil Khadur Sahib Distt

Tarn Taran have changed my name from Davinder Kaur to Davinder Kaur Kang. r Mohammad Shabbir S/o Allahbakhas Resident of Vill Jafrabad Teh & Dist Malerkotla Declare that I have Changed my name from Mohammad Shabbir to Mohd Shabbir Please note it.

 Mohammad Aarif S/o Mohammad Shabbir Resident of Vill Jafrabad Teh & Dist Malerkotla declare that I have Changed my name from Mohammad Aarif to Mohd Aarif Please note it.

 I, Manju W/o Brij Kishore Singh R/o Flat No.D-102, Mona Greens, VIP Road, Zirakpur have changed my name from Maniu to Maniu Singh. I, Sarbjit kaur w/o vishal singh vpo jamarai (Tarntaran) have changed my name from sarbjit kaur to sarabjit kaur.

ਮੋਟਰ ਕੁਨਕੇਸਨ

- ਗਰਮੀਤ ਸਿੰਘ ਪੱਤਰ ਬਹਾਦਰ ਸਿੰਘ ਦੇ ਨਾਮ ਪਰ ਈਨਾਂ ਬਾਜਵਾ ਵਿਖੇ ਚੱਲਦਾ ਮੇਟਰ ਕੂਨਕੈਸਨ ਖਾਤਾ ਨੰਬਰ BJ/ 2714–AP/ 12.5 ਹਾਰਸ ਪਾਵਰ ਨੇ ਅਮਨਦੀਪ ਸਿੰਘ ਪੱਤਰ ਬੱਗਾ ਸਿੰਘ ਵਾਸੀ ਈਨਾਂ ਬਾਜਵਾ ਜਿਲਾ ਸੰਗੂਰਾ ਨੇ ਆਪਣੇ ਨਾਮ ਕਰਵਾਉਣ ਲਈ ਬਿਨੈ ਕੀਤਾ ਹੈ। ਜੇਕਰ ਇਸ ਸੰਬੰਧੀ ਇਤਰਾਜ ਹੋਵੇ ਤਾਂ 15 ਦਿਨਾ ਦੇ ਅੰਦਰ ਕੀਤਾ ਜਾ ਸਕਦਾ ਹੈ। ਸਕਾਕਾ: ਇਜ: (ਵੰਡ)ਉਪ ਮੰਡਲ ਪੈ:ਗਾ:ਪਾ ਕਾ. ਲਿਮ ਸ਼ੇਰਪੁਰ–1

 ਇਸ ਉਪ ਮੰਡਲ ਅਧੀਨ ਚੱਲ ਰਹੇ ਟਿਊਬਵੈਲ ਕਨੈਕਸ਼ਨ ਜੋਕਿ ਖਾਤਾ ਨੂੰ 3003099661 (AP148083 ਪਿੰਡ ਜਵਾਹਰਕੇ) ਜੇਕਿ ਤਰਸੇਮ ਸਿੰਘ ਪੱਤਰ ਉਘਰ ਸਿੰਘ ਦੇ ਨਾਮ ਉੱਪਰ ਚੱਲ ਰਿਹਾ ਹੈ। ਇਸ ਕੁਨੈਕਸਨ ਦਾ ਨਾਮ ਬਦਲੀ ਕਰਨ ਸਬੰਧੀ ਜਗਮੇਲ ਸਿੰਘ ਪੱਤਰ ਤਰਸੇਮ ਸਿੰਘ ਪੱਤਰ ਉਜਾਗਰ ਸਿੰਘ ਵੱਲੋਂ ਬਿਨੈ ਪੱਤਰ ਪ੍ਰਾਪਤ ਹੋਇਆ ਹੈ।ਜਿਸ ਕਿਸੇ ਵਿਅਕਤੀ ਨੂੰ ਉਕਤ ਸੰਬੰਧੀ ਇਤਰਾਜ ਹੇਵੇ, ਉਹ ਨਿਮਨ ਹਸਤਾਖਰ ਨਾਲ 15 ਦਿਨਾਂ ਦੇ ਅੰਦਰ ਸੰਪਰਕ ਕਰੇ। ਇਤਰਾਜ ਨਾ ਹੋਣ ਦੀ ਸੁਰਤ ਵਿੱਚ ਭਨੈਕਸ਼ਨ ਨਾਮ ਬਦਲੀ ਕਰ ਦਿੱਤਾ ਜਾਵੇਗਾ। ਉਪ ਮੰਡਲ ਫਸਰ ਸਹਿਰੀ ਪੰ.ਰ.ਪਕ ਲਿਮ ਮਾਨਸਾ।

ਬੇਦਖਲੀ ਵਾਪਸ

🖝 ਮੈਂ, ਗੁਰਮੁੱਖ ਸਿੰਘ ਪੁੱਤਰ ਨਰੇਜਣ ਸਿੰਘ ਵਾਸੀ ਪਿੰਡ ਬੰਡਾਲਾ ਨੌ ਬੰਬ ਤਹਿਸੀਲ ਜੀਰਾ ਜਿਲਾ ਫਿਰੋਜਪਰ ਨੇ ਆਪਣੇ ਲੜਕੇ ਗੁਰਦਿੱਤ ਸਿੰਘ ਨੂੰ ਮਿਤੀ 29.3.2023 ਨੂੰ ਬੇਦਖਲ ਕੀਤਾ ਸੀ, ਹੁਣ ਇਹ ਮੇਰੇ ਕਹਿਣੇ ਵਿਚ ਹੈ। ਮੈ ਉਕਤ ਬੇਦਖਲੀ ਰੱਦ ਕਰਦਾ ਹਾਂ।

ਚੋਣ ਨੋਟਿਸ

ਦੀ ਭੱਜਲ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ: ਭੱਜਲ ਦੇ ਸਮੂਹ ਮੈਂਬਰਾਂ ਨੂੰ ਸੂਚਨਾਂ ਦਿੱਤੀ ਜਾਂਦੀ ਹੈ ਕਿ ਸਭਾ ਦੇ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਜੋਨ ਅਤੇ ਲਿਸਟਾਂ ਇਸ ਦਫਤਰ ਵਿੱਚ ਨਰੀਖਕ ਹਲਕਾ ਰਾਹੀਂ ਮੰਨਜ਼ਰੀ ਲਈ ਪਾਪਤ ਹੋਈਆਂ ਹਨ। ਇਹ ਜੋਨ ਲਿਸਟਾਂ ਸਭਾ ਦੇ ਦਫਤਰ ਅਤੇ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਗੜ੍ਹਸ਼ੰਕਰ ਨਿਮਨ ਹਸਖਾਤਰ ਦੇ ਦਫਤਰ ਅਤੇ ਸਭਾ ਦੇ ਦਫਤਰ ਵਿਖੇ ਕਿਸੇ ਕੰਮ ਵਾਲੇ ਦਿਨ ਦੇਖੀਆਂ ਜਾ ਸਕਦੀਆਂ ਹਨ। ਜੇ ਇਹਨਾਂ ਜੋਨ ਲਿਸਟਾਂ ਤੇ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਕਿਸੇ ਕੰਮ ਵਾਲੇ ਦਿਨ ਮਿਤੀ 25.09.2023 ਨੂੰ ਬਾਦ ਦੁਪਹਿਰ 2.00 ਵਜੇ ਤੱਕ ਇਸ ਦਫ਼ਤਰ ਵਿਚ ਆ ਕੇ ਜਾਨ ਦੇਖ ਸਕਦਾ ਹੈ ਅਤੇ ਇਤਰਾਜ ਦੇ ਸਕਦਾ ਹੈ। ਇਹਨਾਂ ਇਤਰਾਜਾਂ ਦੀ ਸੁਣਵਾਈ ਮਿਤੀ 26.09.2023 ਨੂੰ ਦੁਪਿਹਰ 12.00 ਵਜੇ ਨਿਮਨ-ਹਸਤਾਖਰ ਦੇ ਦਫਤਰ ਵਿੱਚ ਕੀਤੀ ਜਾਵੇਗੀ। ਇਤਰਾਜ਼ ਕਰਤਾ ਖ਼ੁਦ ਸੁਣਵਾਈ ਸਮੇਂ ਹਾਜ਼ਰ ਹੋਵੇ। ਅਗਰ ਕਿਸੇ ਦਾ ਕੋਈ ਇਤਰਾਜ਼ ਨਾ ਆਇਆ ਤਾਂ ਉਸੇ ਦਿਨ ਹੀ ਜੋਨ ਲਿਸਟਾਂ ਦੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ। (ਜੋਧਵੀਰ ਸਿੰਘ) ਮਿਤੀ 04-9-2023 ਸਹਾਇਕ ਰਜਿਸਟਰਾਰ

🖝 ਅਸੀਂ ਪ੍ਰਦੀਪ ਕੁਮਾਰ ਪੁੱਤਰ ਸੀ ਗੀਤਾ ਰਾਮ ਗੇਂਤਮ ਅਤੇ ਮਮਤਾ ਗੇਂਤਮ ਪਤਨੀ ਪਦੀਪ ਗੌਤਮ ਵਾਸੀ ਮਕਾਨ ਨੰਬਰ 144 ਗਲੀ ਨੰਬਰ 2 ਬੈਂਕ ਸਾਇਡ ਸੈਂਟਰਲ ਜੇਲ੍ਹ ਦਸਮੇਸ ਨਗਰ ਪਟਿਆਲਾ ਆਪਣੇ ਲੜਕੇ ਜਸਦੀਪ ਗੇਂਤਮ ਨੂੰ ਸਾਡੇ ਕਹਿਣੇ ਤੋਂ ਬਾਹਰ ਹੋਣ ਕਾਰਣ ਆਪਣੀ ਚੱਲ-ਅਚੱਲ ਜਾਇਦਾਦ ਤੇਂ ਬੇਦਖਲ ਕਰਦੇ ਹਾਂ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿਮੇਵਾਰ ਹੋਵੇਗਾ ਸਾਡੀ ਅਤੇ ਸਾਡੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। 🖝 ਅਸੀ ਸਤੀਸ਼ ਕੁਮਾਰ ਪੁੱਤਰ ਲੇਟ ਬਰਕਤ ਰਾਮ ਗਿਆਨ

ਸਹਿਕਾਰੀ ਸਭਾਵਾਂ, ਗੜ੍ਹਸ਼ੰਕਰ

ਤੇ ਰਸ਼ਮੀ ਸਹਿਦੇਵ ਪਤਨੀ ਸਤੀਸ਼ ਕੁਮਾਰ ਵਾਸੀਆਨ ਬੀ-19-602, Hermitage centrails 6th floor, vip road zirakpur ਤਹਿਸੀਲ ਡੇਰਾਬਸੀ ਜਿਲਾ ਮੋਹਾਲੀ ਨੇ ਆਪਣੇ ਲੜਕੇ ਕਰਨ ਸ਼ਹਿਦੇਵ ਤੇ ਨੂੰਹ ਏਕਤਾ ਵਰਮਾ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੇਂ ਬੇਦਖਲ਼ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਸਥਾਨ: ਲੁਧਿਆਣਾ ਮਿਤੀ: 07/09/2023





